



Shajarae Attariyya (Gujarati)

# શ-જ-રા

કાદરિયા સ-ગવિયા નિયાસ્યા રત્નારિયા



મારે ગોરે પણ

મારે આ'લા હારત

શૈખ ત્રીકાત, અમીરે અહે સુન્કાત, બાનિયે દા'વતે કાસાની, છારત આવામા મૈવાના અનુ જિવાબ

મુહમ્મદ ઇલ્યાસ અતાર કાલી ર-ગવી

دَائِشُ بِرَبِّكُمْ  
الْعَالِيَّ

الْحَمْدُ لِلّٰهِ رَبِّ الْعَالَمِينَ وَالصَّلٰوةُ وَالسَّلَامُ عَلٰى سَيِّدِ الْمُرْسَلِينَ  
أَمَّا بَعْدُ فَاعُوذُ بِاللّٰهِ مِنَ الشَّيْطٰنِ الرَّجِيمِ بِسْمِ اللّٰهِ الرَّحْمٰنِ الرَّحِيمِ

## ਦੁਰੁਦ ਸ਼ਰੀਫ ਕੀ ਫਾਜ਼ੀਲਤ

ਅਮੀਰੂਲ ਮੁਅਮਿਨੀਨ, ਹਜ਼ਰਤੇ ਸਥਿਦੁਨਾ  
ਉਮਰ ਬਿਨ ਖਤਾਬ ਰَضِيَ اللّٰہُ تَعَالٰی عَنْہُ ਫਰਮਾਤੇ ਹੋਏ :  
ਭੇਸ਼ਕ ਹੁਆ ਜਮੀਨ ਵ ਆਸਮਾਨ ਕੇ ਦਰਮਿਆਨ  
ਠਹਰੀ ਰਹਤੀ ਹੈ ਔਰ ਉਸ ਸੇ ਕੋਈ ਚੀਜ਼ ਉਪਰ ਕੀ  
ਤਰ੍ਹਾਂ ਨਹੀਂ ਜਾਤੀ ਜਿਥੇ ਤਕ ਤੁਮ ਅਪਨੇ ਨਭਿਘੇ  
ਅਕੁਰਮ ਪਰ ਦੁਰੁਦੇ ਪਾਕ ਨ  
ਪਣ ਲੋ।

(ਤ੍ਰੈਮਡੀ ਜ ۲ ص ۴۸۶ حਦਿਥ)

صَلُّوا عَلٰى الْحَبِيبِ! صَلَّى اللّٰهُ تَعَالٰی عَلٰى مُحَمَّدٍ

اللّٰهُ يٰسِمْ

## ش-۝-رے آلبیخیا کا دیریخیا ر-جیخیا پਠਨੇ ਕੇ 7 ਮ-ਦਨੀ ਫੂਲ

1 ش-۝-رے آلبیخیا کا دیریخیا ਕੇ ਅਵਰਾਦ

ਵਗੈਰਾ ਪਠਨੇ ਕੀ ਹਰ ਉਸ ਈਸ਼ਾਬੀ ਭਾਈ ਔਰ  
ਈਸ਼ਾਬੀ ਬਹੁਨ ਕੋ ਈਜ਼ਾਜ਼ਤ ਹੈ ਜੋ ਸਿਖਿਸ਼ਲ ਏ  
ਆਲਿਖਿਆ ਕਾਦਿਰਿਖਿਆ ਰ-ਜਿਖਿਆ ਮੌਦਾ ਮਾਂਦ ਆਖਿਲ ਹੈ.

2 ش-۝-ਰਹ ਸ਼ਰੀਫ ਮੌਦ ਵਿਧੇ ਹੁਏ ਤਮਾਮ  
ਅਵਰਾਦੋ ਵਜਾਈਫ ਕੇ ਹਰ ਹੁਫ਼ ਕੋ ਉਸ ਕੇ ਫੁਰਸਤ  
ਮੁਖਰਜ ਕੇ ਸਾਥ ਅਣਾ ਕਰਨਾ ਲਾਜਿਮੀ ਹੈ. <sup>(1)</sup>

دینہ

1 : ਈਸ ਮਸ਼ਅਲੇ ਕੀ ਤਫ਼ਸੀਲ ਦਾ ਵਤੇ ਈਸ਼ਾਬੀ ਕੇ ਈਸ਼ਾਅਤੀ ਈਦਾਰੇ  
ਮਕ-ਤ-ਬਤੁਲ ਮਦੀਨਾ ਕੀ ਮਤਬੂਆ ਕਿਤਾਬ, ਬਹਾਰੇ ਸ਼ਰੀਅਤ ਜਿਲਦ 1  
ਸਫ਼ਲਾ 557 ਪਰ ਮੁਲਾ-ਛਾ ਕੀਝਿਧੇ. ਸਗੋ ਮਦੀਨਾ <sup>غُنی عَنْ</sup>



**3**

અલિફ ઔર એ, સ ઔર ચ, ઓ ઔર એ  
વગૈરા વગૈરા મેં જો લાજિભી ફર્ક નહીં કર સકતા  
યદ્ધાં તક કે મા'ના તબ્દીલ હો જાતે હોં ઉસે  
યેહ અવરાદ પઢને કી ઈજાજત નહીં ઔર  
ખબરરદાર ! ગલત પઢને કી સૂરત મેં નુકસાન કા  
અન્દેશા હૈ. લિહાજા ઇન અવરાદ વગૈરા કો  
કિસી સહીહ કુરાઓ જાનને વાલે સુન્ની કારી  
યા સુન્ની આલિમ કો સુના દીજિયે.

**4**

શ-જરહ શરીફ મેં જિન અવરાદ કે લિયે  
તરતીબ વાર પઢના લિખા હૈ ઉન કો બિતરતીબ  
પઢેંગો તો તો إِنْ شَاءَ اللَّهُ عَزَّ وَجَلَّ બ-ર-કતેં જિયાદા મિલેંગી.

**5**

અપને લિયે ઉતને હી અવરાદ મુન્તખબ



કીજિયે જિતને આપ નિભાસકેં.



**6** અવરાદ કે તરજમે પછના ઝડરી નહીં.



**7** હર વિદ્ધ કે અવ્યલ વ આખિર એક બાર દુરુદ શરીફ પઠિયે, હાં એક નિશસ્ત મેં અગર લિયાછા અવરાદ પઢેં તો ઈજિત્યાર હૈ કે ઈજિત્દાઅન એક બાર ઓર તમામ અવરાદ ખત્મ કરને કે બા'દ એક બાર દુરુદ શરીફ પઢલેં.

صَلُّوٰ عَلَى الْحَبِيبِ ! صَلَّى اللَّهُ تَعَالَى عَلَى مُحَمَّدٍ

“દિન યા રાત મેં કિસી બી એક વકત રોગના પટિયે”



**1** أَسْتَغْفِرُ اللَّهَ الْعَظِيمَ وَأَتُوَبُ إِلَيْهِ 70 બાર.

2

لَا إِلَهَ إِلَّا اللَّهُ 166 بار.

3

مُحَمَّدُ رَسُولُ اللَّهِ صَلَّى اللَّهُ تَعَالَى عَلَيْهِ وَآلِهِ وَسَلَّمَ

3 بار.

4

کوئی سا بھی دوسرے شریف 111 بار.

1

بِسْمِ اللَّهِ الرَّحْمَنِ الرَّحِيمِ

وَالشَّهِيدُ وَالقَمَرُ وَالنُّجُومُ مُسْخَرَاتٍ بِإِمْرِهِ طَآلاً

لَهُ الْخَلْقُ وَاللَّهُ مُرْتَبِكَ اللَّهُ رَبُّ الْعَلَمِينَ

دینہ

1: تر-۷-م اے کن-جु ل ۴ مان : اُور سُورج اُور چاند اُور تاروں کو بنایا۔ سبھ اس کے ہوکم کے دبے ہوئے سمع لے اسی کے ہاث ہے پیدا کرنا اُور ہوکم دینا، بھی ب-۲-کت والیا ہے اعلیٰ ۷ رب سارے جہان کا۔

(پ، اعراف: ۵۴)



## گرڊ مَن و گرڊ خانه مَن و گرڊ زَن 2

وَفَرَزَنْدَانِ مَن و گرڊ مال و دُوْشَتَانِ مَن

(1) حِصَارِ حِفَاظَتْ تُوشَوَدَ و تُونِگَهَدَارِ باشى-

3 گُوجَرَاتَा દોનોં આ'માલ તરતીબ વાર એક એક બાર પઢને કે બા'દ અબ તીસરા અમલ ઈસ નમાઝ કે લિયે મુકર્રર કર્દા પનજ ગનજે કાદિરિયા કા વિર્દ પઠિયે ઔર હર વક્ત કે પનજ ગનજ કે અમલ કે બા'દ અગાર 72 બાર **يَا بَاسِطٍ** ભી પઠ લિયા કરેં તો

دِينِ

1: (يَا أَكْلَمَلَ !) مेरے آس پاس ઔر મेरے ઘર કے آس پاس ઔر મेरے બચ્ચોં ઔર બીવી કે આસ પાસ ઔર મेરે માલ ઔર અહબાબ કે આસ પાસ છિફળત કા છિસાર હો ઔર તૂ મુહાફિઝ વ નિગડુબાન હો.

ਜਿਧਾਂਦਾ ਬੇਹਤਰ ਹੈ.

## ਪੰਜਾਬੀ ਕਾਇਰਿਖਾ

ਸਥਿ ਸੋ ਸੋ ਭਾਰ (ਅਵਲ ਵ ਆਖਿਰ ਤੀਨ ਤੀਨ ਭਾਰ ਹੁਤ੍ਰਦ ਸ਼ਾਰੀਕ) ਕੇ ਸਾਥ ਪਛਿਧੇ. ਇਸੇ ਹਮੇਂ ਪਛਨੇ ਸੇ ਇਨ ਵਹੁਨਾ ਕੀ ਬੇ ਸ਼ੁਮਾਰ ਬ-ਰ-ਕਤੋਂ ਜਾਇਰ ਹੋਂਗੀ. ਹਰ ਇਸਮੁੰ ਪੇਸ਼ਾ (۹) ਕੇ ਸਾਥ ਪਛਨਾ ਹੈ.

بَا’ਹُ نَمَاءْلِهِ فِي : يَا عَزِيزٌ يَا أَللَّهُ

بَا’ਹُ نَمَاءْلِهِ مُؤْمِنٌ : يَا كَرِيمٌ يَا أَللَّهُ

بَا’ਹُ نَمَاءْلِهِ اسْكُنْ : يَا جَبَارٌ يَا أَللَّهُ

بَا’ਹُ نَمَاءْلِهِ مَغَارِبِ : يَا سَتَارٌ يَا أَللَّهُ

بَا’ਹُ نَمَاءْلِهِ إِشَّا : يَا غَفَارٌ يَا أَللَّهُ



ਪੰਜ ਵਕਤਾ ਨਮਾਯਾਂ ਕੇ ਸੁਨਨ ਵ ਨਵਾਫਿਲ  
ਸੇ ਫਰਾਗਤ ਕੇ ਬਾਅਦ ਜੈਲ ਕੇ ਅਵਰਾਦ ਪਛ ਲੀਜਿਥੇ,  
ਸਹੂਲਤ ਕੇ ਲਿਧੇ ਨਮਿਨ ਜੜ੍ਹ ਹਿਥੇ ਹੋਣ ਮੁਹਰ ਈਨ ਮੌਖਿਕ  
ਤਰਤੀਬ ਸ਼ਾਰਤ ਨਹੀਂ ਹੈ.



**4** “ਆ-ਯਤੁਲ ਕੁਸੀ” ਏਕ ਏਕ ਬਾਰ ਪਛਨੇ  
ਵਾਲਾ ਮਰਤੇ ਹੀ ਦਾ ਜਿਲੇ ਜਨਨ ਹੋ. <sup>(1)</sup>



**5** أَسْتَغْفِرُ اللَّهَ الَّذِي لَا إِلَهَ إِلَّا هُوَ الْحَقُّ  
<sup>(2)</sup> تੀਨ ਤੀਨ ਬਾਰ ਪਛਿਥੇ,  
ਫ਼ਜ਼ੀਲਤ : ਪਛਨੇ ਵਾਲੇ ਕੇ ਗੁਨਾਹ ਮੁਆਫ ਹੋਂ

دینہ

1 : ۲۳۹۰ حديث ۴۰۸ ص ۲ ج یمان ایماع شعب

2 : ترجمہ : مੈਂ ਅਲਖਾਹ عڑੋ جੱਲ سੇ ਮੁਆਫੀ ਮਾਂਗਤਾ ਹੁੰਦਾ ਜਿਸ ਕੇ ਸਿਵਾ  
ਕੋਈ ਮਾਅਭੂਦ ਨਹੀਂ ਵੋਹ ਜਿਨ੍ਹਾ ਹੈ ਕਾਈ ਮਰਖਨੇ ਵਾਲਾ ਹੈ ਔਰ ਉਸ ਕੀ  
ਬਾਰਗਾਹ ਮੌਜੂਦਾ ਮੌਜੂਦਾ ਕਰਤਾ ਹੁੰਦਾ ਹੈ.

અગર્યે વોહ મૈદાને જિહાદ સે ભાગા હુવા હો. <sup>(1)</sup>

٦ سُبْحَنَ اللَّهِ تَعَالَى عَنْهَا تَرَبَّيَتِي مَا : 33 બાર,

33 બાર 33 બાર યેહ 99 હુએ,

لَا إِلَهَ إِلَّا اللَّهُ وَحْدَهُ لَا شَرِيكَ لَهُ ط

لَهُ الْمُلْكُ وَلَهُ الْحَمْدُ وَهُوَ عَلَى كُلِّ شَيْءٍ قَدِيرٌ ط <sup>(2)</sup>

એક બાર પછ કર 100 કા અદદ પૂરા કર લે.

ફરજીલત : પછને વાલે કે ગુનાહ બખ્શા દિયે

જાએંગે અગર્યે સમુન્દર કે જાગ કે બરાબર હોં. <sup>(3)</sup>

دین

٢ : تરજમા : અલ્લાહ મُصَنْفَعَبْدُ الرَّزْاقِ ج ٢ ص ١٥٤ رقم ٣٢٠١ :  
‘بُو‘ન્હા’ કોઈ માનું નહીં વોહ યકતા વયગાના હૈ ઉસ કા કોઈ  
શરીક નહીં, ઉસી કા મુલ્ક હૈ, ઉસી કી હુદ્દ હૈ, વોહ હર ચીજ પર  
કાદિર હૈ. ٣ : ٥٩٧ حديث ص ٣٠١



7

ہر نماز کے بآ'د پےشاںی کے اگلے ہیسے پر ہا�

رخ کر پڑیے : **بِسْمِ اللّٰهِ الرَّحْمٰنِ الرَّحِيْمِ  
الرَّحِيْمُ طَالِلٰهُمَّ اذْهَبْ عَنِ الْهَمَّ وَالْحُرْجَ ط**  
<sup>(1)</sup>

(پڑنے کے بآ'د ہاٹھ بھیچ کر پےشاںی تک لائیے)

فیضیلت : ہر گام و پرےشاںی سے  
<sup>(2)</sup> بچے گو.

میرے آکا آا'لا ہمارت ہیما مے اھلے  
سونت مولانا شاہ احمد رضا خاں علیہ رحمۃ الرّحمن  
نے مسکو را دع آ کے آبیز مرے میں مسکیں ہن افسوس  
کا ہیما فرمایا ہے، <sup>(3)</sup> **وَعَنَ أَهْلِ السُّنَّةِ**  
دینہ

**1 :** ترجمہ : اکلیا ہے عزوجل کے نام سے میں شعروہ کرتا ہوں جیس کے  
سیوا کوئی ماء بود نہیں وہ رہمان و رہیم ہے۔ اے اکلیا ہے عزوجل  
میں سے گام و ملائی دوڑ فرمایا۔ **2 :** اکل و جی- فتوح کریما، ص 23

**3 :** اے جن، ص 24

(या'नी और अहले सुन्नत से) (लिहाजा **وَالْحُرْزَنَ**  
के बा'द फ़िर **وَعَنْ أَهْلِ السُّنَّةِ** मिला लीजिये)

**صَلُوةً عَلَى الْحَبِيبِ! صَلَّى اللَّهُ تَعَالَى عَلَى مُحَمَّدٍ**

**سُبْحَانَ رَبِّكَ رَبِّ الْعَالَمِينَ**  
**بِسْمِ اللَّهِ الرَّحْمَنِ الرَّحِيمِ**  
**مَسْأَلَةُ 10 آمَانَاتٍ**

पहले “सुब्हान” और  
“शाम” की ता'रीफ  
ऐझन नशीन इरमा  
लीजिये. आधी रात फ्ले से सूरज की पहली  
किरन चमकने तक “सुब्हान” है. इस सारे वक्फ़ में  
जो कुछ पढ़ा जाए उसे सुब्हान में पढ़ना कहेंगे और  
दो पहर फ्ले (या'नी ईजिदाए वक्ते ओहर) से  
ले कर गुरुबे आँताब तक “शाम” है. इस  
पूरे वक्फ़ में जो कुछ पढ़ा जाए उसे शाम में



ਪਛਨਾ ਕਹੇਂਗੇ. ਹਰ ਸੁਖ ਔਰ ਸ਼ਾਮ ਜੈਲ ਮੌਜੂਦਾ ਵਿਚ ਵੀ ਹਿੱਤੇ ਆਮਾਲ (ਪਛਨੇ ਮੌਜੂਦਾ ਨਾਲ ਕੀਤੇ ਰਤੀਬ ਕੀਤੇ ਕੋਈ ਕੈਦ ਨਹੀਂ) ਪਛ ਲੇਨੇ ਕੇ ਬੇ ਸ਼ੁਮਾਰ ਫ਼ਵਾਈਂ ਹਨ੍ਹੇਂ :



**1** ਤੀਨੋਂ **کुਲ**<sup>(1)</sup> ਤੀਨ ਤੀਨ ਬਾਰ ਪਛਿੱਧੇ.  
ਫ਼ਜ਼ੀਲਤ : ਪਛਨੇ ਵਾਲੇ ਕੇ ਲਿੱਧੇ **اَن شَاءَ اللّٰهُ عَزَّوجَلَ** ਹਰ ਬਲਾ ਦੇ ਮਹਿਸੂਸ ਕੀਤੇ ਹੋਣੇ ਵਾਲੇ ਸੁਖ ਪਛੇ ਤੋਂ ਸ਼ਾਮ ਤਕ ਔਰ ਸ਼ਾਮ ਪਛੇ ਤੋਂ ਸੁਖ ਤਕ.<sup>(2)</sup>



**2** **أَعُوذُ بِكَلِمَاتِ اللّٰهِ التَّامَّاتِ مِنْ شَرِّ مَا خَلَقَ** ਤੀਨ ਤੀਨ ਬਾਰ ਪਛਿੱਧੇ. ਫ਼ਜ਼ੀਲਤ :

**(3)** دینہ

1 : ਸੂ-ਰਤੁਲ ਈਖਾਸ, ਸੂ-ਰਤੁਲ ਫਲਕ ਔਰ ਸੂ-ਰਤੁਨਾਸ 2 : ਅਲ ਵਝੀ-ਈਤੁਲ ਕਰੀਮਾ, ਸ. 13 3 : ਮੈਂ ਅਲਖਾਹ **عَزَّوجَلَ** ਕੇ ਕਾਮਿਲ ਕਲਿਮਾਤ ਕੇ ਵਾਸਿਤੇ ਦੇ ਸਾਰੀ ਮੁਖੂਕ ਕੇ ਸ਼ਰ ਦੇ ਪਨਾਹ ਮਾਂਗਦਾ ਹਨ੍ਹੇਂ.

سٰپ، بیخُو و گے را مُؤمِنیات سے پناہ ہاں لے گوں۔<sup>(1)</sup>

فَسُبْحَانَ اللَّهِ حَمْدُهُ تِسْعُونَ وَ حَمْدُهُ  
تِسْعِيْهُونَ ۝ وَ لَهُ الْحَمْدُ فِي السَّمَاوَاتِ  
وَ الْأَرْضِ وَ عَشِيَّاً وَ حَمْدُهُ تُطَهِّرُونَ ۝  
يُخْرِجُ الْحَمَّى مِنَ الْمَيْتِ وَ يُخْرِجُ الْمَيْتَ  
مِنَ الْحَمَّى وَ يُحْيِي الْأَرْضَ بَعْدَ مَوْتِهَا طَ  
وَ كَذَلِكَ تُخْرِجُونَ ۝

<sup>(2)</sup> اے ک اے ک بار پਾਇے.

دینہ

1 : اول و جی-فیٹو ل کریما، س. 14 2 : تر-ج-م اے کن-جی-ل ڈی-میان : تو  
اخلاق کی پاکی بولو جب شام کرو اور جب سुجھ ہو اور ہسی کی  
تا'ریخ ہے آسمانوں اور جمین میں اور کوئی دن رہے اور جب تھمہنے دو پھر  
ہو۔ وہ میندھ کو نیکالتا ہے میوند سے اور میوند کو نیکالتا ہے میندھ سے  
اور جمین کو جیلاتا ہے اس کے میرے پیछے، اور یونہی توب نیکالے جاؤ گے۔

(پ ۲۱، الروم: ۱۷-۱۸)



ਫਜੀਲਤ : ਜਿਸ ਕਿਸੀ ਦਿਨ ਸਥਵ ਵਾਹਿਫ ਰਹ ਜਾਂਦੇ ਹੋ ਯੇਹ ਤਨਾਂ। ਉਨ ਸਥਵ ਦੀ ਜਗਾਈ ਕਾਫ਼ੀ ਹੈ ਨੀਂਝ ਰਾਤ ਦਿਨ ਕੇ ਹਰ ਨੁਕਸਾਨ ਦੀ ਤਲਾਈ ਹੈ।<sup>(1)</sup>

**أَعُوذُ بِاللَّهِ السَّمِيعِ الْعَلِيمِ مِنَ الشَّيْطَنِ الرَّجِيمِ**

<sup>(2)</sup> **4** ਤੀਨ ਤੀਨ ਬਾਰ, ਫਿਰ ਸ੍ਰੂ-ਰਤੁਲ ਹਤਾਰ ਦੀ ਆਖਿਰੀ ਤੀਨ ਆਧਾਤ ਧਾ'ਨੀ **هُوَ اللَّهُ الَّذِي لَا إِلَهَ إِلَّا هُوَ** ਤਾਖਤਮੇ ਸ੍ਰੂਰਾਹ ਪਠਿਥੇ। ਏਕ ਬਾਰ, ਫਜੀਲਤ : ਸੁਅਣ ਪਛੇ ਤੋ ਸ਼ਾਮ ਤਕ ਸਤਾਰ<sup>70</sup> ਹਜਾਰ ਫਿਰਿਥੇ ਉਸ ਕੇ ਲਿਥੇ ਈਸ਼ਟਿਙਕਾਰ ਕਰੋਂ ਔਰ ਉਸ ਦਿਨ ਮਰੇ ਤੋ ਸ਼ਹੀਦ ਹੋ ਔਰ ਸ਼ਾਮ ਕੋ ਪਛੇ ਤੋ ਸੁਅਣ ਤਕ ਯੇਹੀ ਫਜੀਲਤ ਹੈ।<sup>(3)</sup>

دینہ

1 : ਅਲ ਵਝੀ-ਫਤੁਲ ਕਰੀਮਾ, ਸ. 16 2 : ਮੈਂ ਸੁਨਨੇ ਵਾਲੇ, ਜਾਨਨੇ ਵਾਲੇ ਅਲਲਾਹ عੱزوجਲ ਕੀ ਪਨਾਹ ਮਾਂਗਤਾ ਹੁੰ ਮਰਦੂਦ ਸ਼ੈਤਾਨ ਦੇ।

3 : ਐਤਨ, ਸ. 17, ۴۲۳ ص ۲۹۳ حديث

**اللَّهُمَّ إِنَّا نَعُوذُ بِكَ مِنْ أَنْ نُشْرِكَ بِكَ**

**(1) شَيْءًا نَعْلَمُهُ وَنَسْتَغْفِرُكَ لِمَا لَا نَعْلَمُهُ ط**

तीन तीन बार पढ़िये. फ़जीलत : **إِنْ شَاءَ اللَّهُ عَزَّ وَجَلَّ**

पढ़ने वाले का खातिमा ईमान पर हो. **(2)**

**بِسْمِ اللَّهِ عَلَى دِينِي بِسْمِ اللَّهِ عَلَى نَفْسِي**

**(3) وَوَلْدِي وَأَهْلِي وَمَالِي ط** तीन तीन बार पढ़िये.

### دینہ

1 : ऐ अल्लाह ! हम तेरी पनाह मांगते हैं इस बात से के किसी शै को तेरा शरीक बनाएं जान भूझ कर और हम बज्जिश मांगते हैं तुझ से उस (शिक्ष) की जिस को हम नहीं जानते. 2 : अल वजी-इतुल करीमा, स. 17 3 : अल्लाह तआला के नाम की ब-र-कत से मेरे दीन, जान, औलाद और अह़ल व माल की हिफ़ज़त हो.



झजीलत : पढ़ने वाले के दीन, ईमान, ज्ञान,  
माल, भक्त्ये सब महकूर रहें। <sup>(1)</sup>  
(إِنْ شَاءَ اللَّهُ عَزَّ وَجَلَّ)

بِسْمِ اللَّهِ الرَّحْمَنِ الرَّحِيمِ  
7      الشَّانِ عَظِيمٌ الْبُرْهَانِ  
شَدِيدُ السُّلْطَانِ مَا شَاءَ اللَّهُ كَانَ، أَعُوذُ

<sup>(2)</sup> بِاللَّهِ مِنَ الشَّيْطِنِ الرَّجِيمِ      एक एक बार

पढ़िये. झजीलत : पढ़ने वाला शैतान और उस  
के लश्करों से महकूर रहे। <sup>(3)</sup>

### دینہ

1 : ऐज़न 2 : अल्लाह जलीलुश्शान, अजीमुल बुरहान,  
शदीदुस्सुल्तान के नाम से इजिदा जो अल्लाह उर्ज़وج़ल चाहता है वो ही  
होता है. मैं पनाह मांगता हूँ अल्लाह की शैतान मरदूद से.

3: अल वजी-इतुल करीमा, स. 18

اللَّهُمَّ إِنِّي أَعُوذُ بِكَ مِنَ الْهَمِّ وَالْحُزْنِ،  
وَأَعُوذُ بِكَ مِنَ الْعَجْزِ وَالْكَسَلِ، وَأَعُوذُ بِكَ  
مِنَ الْجُبْنِ وَالْبُخْلِ، وَأَعُوذُ بِكَ مِنْ غَلَبَةِ

(1) **الَّذِينَ وَقَمَرُ الرِّجَالِ**<sup>ط</sup> એક એક બાર પઠિયે.

ફરજીલત : ગમ વ અલમ સે બચેંગો (ان شاء الله عزوجل)

ઓર અદાએ કર્જ કે લિયે સુખ વ શામ જ્યારહ  
જ્યારહ બાર પઠિયે. <sup>(2)</sup>

9 “સાધ્યિદુલ ઈસ્તિજ્હાર” એક એક બાર યા  
તીન તીન બાર પઠિયે. ફરજીલત : પઠને વાલે કે

دینه

1 : ઈલાહી મેં ગમ વ અલમ, ઈજા વ સુસ્તિ, બુગાદિલી વ  
બુખલ, કર્જ કે ગ-લબે ઓર લોગોં કે કદ્ર સે તેરી પનાહ માંગતા હું.

2 : અલ વજી-ઇતુલ કરીમા, સ. 19



گوںاہ مُعَاہد ہوں اُور اُس دن رات مہرے تو  
شہید اُور اپنے جیس فل سے نुکسان کا  
اندرشا ہوتا ہے اخْلَاقِ عَزَّوجَلَ اُس سے بھروسہ  
رہتا ہے۔

## سَمِيِّعُ الْحَسْنَى

اللَّهُمَّ أَنْتَ رَبِّنَا لَا إِلَهَ إِلَّا أَنْتَ، خَلَقْتَنَا  
وَأَنَا عَبْدُكَ وَأَنَا عَلَى عَهْدِكَ وَوَعَدْتُكَ مَا  
اسْتَطَعْتُ، أَعُوذُ بِكَ مِنْ شَرِّ مَا صَنَعْتُ  
أَبُوءُكَ بِنِعْمَتِكَ عَلَيَّ، وَأَبُوءُكَ بِذَنبِي

**فَاغْفِرْ لِيْ فِإِنَّهُ لَا يَغْفِرُ الذُّنُوبَ إِلَّا آتَ**  <sup>ط ۱ )</sup>

આ'લા હજરત, ઈમામે અહલે સુન્નત, મૌલાના શાહ અહમદ રાજા ખાન ને ને ઈસ ઈસ્તિજ્હાર પર મજીદ ઈન અલ્જાજ કા ઈજાફા કિયા હૈ : <sup>( 2 )</sup> **وَاغْفِرْ لِكُلِّ مُؤْمِنٍ وَمُؤْمِنَةٍ** “ ”  
(લિલાજા આભિર મેં યેહ અલ્જાજ ભી પઢ લીજિયે)

**لَا إِلَهَ إِلَّا اللَّهُ الْمَلِكُ الْحَقُّ الْمُبِينُ**  <sup>10 ط</sup>

دینه

**1 :** ઈલાહી તૂ મેરા રબ હૈ, તેરે સિવા કોઈ મા'બૂદ નહીં, તૂને મુજે પૈદા કિયા, મૈં તેરા બન્દા હું ઔર બ કદરે તાકત તેરે અછ્છો પૈમાન પર કાઈમ હું, મૈં અપને કિયે કે શર સે તેરી પનાહ માંગતા હું, તેરી ને'મત કા જો મુજ પર હૈ ઈકરાર કરતા હું ઔર અપને ગુનાહોં કા એ'તિરાફ કરતા હું, મુજે બખ્શા દે કે તેરે સિવા કોઈ ગુનાહ નહીં બખ્શા સકતા.

**2 :** ઔર હર મોભિન ઔર મોભિના કી બખ્શિશ ફરમા.

(અલ વજી-ઇસ્તુલ કરીમા, સ. 20, 21)



سُو سُو بَارَ پَدِھِيَ . إِنْ شَاءَ اللَّهُ عَزَّ وَجَلَّ أَيْ  
سُو سُو بَارَ پَدِھِيَ . إِنْ شَاءَ اللَّهُ عَزَّ وَجَلَّ أَيْ  
سُو سُو بَارَ پَدِھِيَ . إِنْ شَاءَ اللَّهُ عَزَّ وَجَلَّ أَيْ  
سُو سُو بَارَ پَدِھِيَ . إِنْ شَاءَ اللَّهُ عَزَّ وَجَلَّ أَيْ  
سُو سُو بَارَ پَدِھِيَ . إِنْ شَاءَ اللَّهُ عَزَّ وَجَلَّ أَيْ  
سُو سُو بَارَ پَدِھِيَ . إِنْ شَاءَ اللَّهُ عَزَّ وَجَلَّ أَيْ  
سُو سُو بَارَ پَدِھِيَ . إِنْ شَاءَ اللَّهُ عَزَّ وَجَلَّ أَيْ

صَلُّوا عَلَى الْحَبِيبِ ! صَلَّى اللَّهُ تَعَالَى عَلَى مُحَمَّدٍ

## سِنْكِ سُو بَرْ پَدِھِيَ کے سَاتِ آُمَال

بِسْمِ اللَّهِ الرَّحْمَنِ الرَّحِيمِ  
وَلَا حَوْلَ وَلَا قُوَّةَ إِلَّا بِاللَّهِ الْعَلِيِّ

بِسْمِ اللَّهِ الرَّحْمَنِ الرَّحِيمِ  
وَلَا حَوْلَ وَلَا قُوَّةَ إِلَّا بِاللَّهِ الْعَلِيِّ

فَإِنَّمَا يَنْهَا إِنَّمَا يَنْهَا  
مَنْ يَرْجُوا دُنيَّاً

1 : آنکہ دُنیا کی کوئی نیتیں نہیں  
2 : آنکہ دُنیا کی کوئی نیتیں نہیں

અલબત્તા “મદારિજુનુભુવ્વત” જિલ્દ અવ્વલ  
 સર્ફણ્ઠા 236 પર વક્ત કી કૈદ લગાએ બિગેર એક  
 રિવાયત હજરતે સાથ્યદુના અનસ રَضِيَ اللَّهُ تَعَالَى عَنْهُ  
 સે નકલ કી ગઈ હૈ કે જો કોઈ ઉપર દી હુઈ હુआ  
 દસ બાર પઢે વોહ ગુનાહોં સે ઐસા પાક હો જતા  
 હૈ જૈસા કે ઉસ દિન થા જબ પૈદા હુવા નીઝ હુન્યા  
 કી સત્તર<sup>70</sup> બલાઓં સે આફિયત દી જતી હૈ  
 જૈસા કે જુનૂન (પાગલ પન), જુઝામ, બરસ  
 (યા'ની કોઢ) ઔર રીહ વગૈરા.



**2**

**સૂ-રતુલ ઈખ્લાસ 11 બાર પઠિયે.**

**ફરીલત :** અગર શૈતાન માં અપને લશકર  
 કોણિશ કરે કે ઈસ સે ગુનાહ કરાએ ન કરા સકે  
 જબ તક કે યેહ ખુદ ન કરે.

(અલ વજી-ઇતુલ કરીમા, સ. 21)

**3** يَا حَسْنَى يَا قَيُومُ الْأَلَّا أَنْتَ 41 بार.

ફરજીલત : ઇન શાء اللહ عَزَّوَ جَلَّ ઉસ કા દિલ જિન્દા રહેગા ઓર ઈમાન પર ખાતિમા હોગા. (ઐજન)

**4** سُبْحَنَ اللَّهِ الْعَظِيمِ وَبِحَمْدِهِ ٤ تીન બાર.

ફરજીલત : જુનૂન (પાગલ પન), જુઝામ વ બરસ (કોઢ) ઓર નાભીના હોને સે બચે. (ઐજન, સ. 22)

**5** تِلَافَاتَهُ كُرَآنَهُ أَجَمِيعَهُ كُمَّهُ أَجَمِيعَهُ  
એક પારછ. હતાલ ઈમ્કાન તુલૂએ શમ્સ સે પહલે હો ઓર અગાર આફતાબ નિકલ આએ તો કમ અઝ કમ બીસ મિનટ તક ઠહર જાઈયે ઓર લિકો દુર્દણ શરીફ મેં મશગૂલ રહિયે યહાં તક

کے آہنگا بھبھوں کے جانے کے لئے نہیں وکتوں میں  
نہ مانج نا جائیں ہے تیل اور پیلے اور لامے۔

## 6) دلارڈ لعلہ شریف، ایک ہندو بھ.

### ۷) سیلیں لامہ دینہ

7) ہر روز بآ'د  
نمازے فجر (ریساں کے  
آخر میں دیکھا ہوا) "مذکوم ش-۷-۲ اے  
آلبیخ" ایک بار پڑھ لیکھا کیجیے۔ اس کے  
بآ'د "دُرْدِ گُوسیخ" سات بار، "اللہ عَزَّ  
شَرَیْف" ایک بار، "آ-یتُل کُرسی" ایک بار،  
"کُل ہُوَلَلَه شَرَیْف" سات بار، فیکر "دُرْدِ  
گُوسیخ" تین بار پڑھ کر اس کا سوابع  
بآرگاہے ریساں لات مआں صَلَّی اللہُ تَعَالَیٰ عَلَیْہِ وَآلِہ وَسَلَّمَ



مِنْ نَجْرُورَ كَرْكَةِ تَمَامٍ أَبْحِيَّاهُ إِلَيْهِ الْسَّلَامُ عَلَيْهِمُ اصْلَوَهُ وَالسَّلَامُ عَلَيْهِمُ الرَّضْوانُ وَعَلَيْهِمُ الْأَمْرُ أَوْلَى بَيْانِ الْحَقِيقَاتِ الْمُبَلَّغَاتِ فِي أَوْلَى أَيَّامِ الْعُيُونِ وَتَمَامُ الْأَيَّامِ إِذَا مُبَلَّغُ الْأَمْرِ لِكُلِّ الْمُؤْمِنِينَ أَوْلَى بَيْانِ الْحَقِيقَاتِ الْمُبَلَّغَاتِ فِي أَوْلَى أَيَّامِ الْعُيُونِ وَتَمَامُ الْأَيَّامِ إِذَا مُبَلَّغُ الْأَمْرِ لِكُلِّ الْمُؤْمِنِينَ أَوْلَى بَيْانِ الْحَقِيقَاتِ الْمُبَلَّغَاتِ فِي أَوْلَى أَيَّامِ الْعُيُونِ وَتَمَامُ الْأَيَّامِ إِذَا مُبَلَّغُ الْأَمْرِ لِكُلِّ الْمُؤْمِنِينَ

મੈਂ نજૂર કરકે તમામ અભિયાએ કિરામ સહાબાએ કિરામ ઉલ્લેખ રહુણ ઔર ઔલિયાએ ઈજામ રહુણ કી અરવાહે તથિયા કી નજૂર કીજિયે જિન કે હાથ પર બૈઅત કી હૈ વોહ જિન્દા હોં તથ ભી ઉન કા નામ શામિલે ફાતિહા કર લીજિયે, કે જીતે જી<sup>(1)</sup> ભી ઈસાલે સવાબ હો સકતા હૈ ઔર સાથ હી દુઆએ દરાજિયે ઉત્ત્ર બિલબૈર ભી ફરમાઈયે.

#### دینیہ

**1:** જિન્દા મુસલ્માન કે લિયે ભી ઈસાલે સવાબ કરના જાઈઝ હૈ જેસા કે હજરતે સચિદુના સાલેહ ઈન્ને હિરથમ ઉલ્લેખ રહું હૈ : હમ હજ કરને જી રહે થે કે એક સાહિબ (યા'ની હજરતે સચિદુના અબૂ હુરૈરા (رضી اللہ تعالیٰ عنہ) મિલે ઔર પૂછુંને લગે : ક્યા તુમ સે કોઈ કરીબ બસ્તી હૈ જિસે “ઉબુલ્તા” કહા જાતા હૈ ? હમ ને કહા : જી હાં. (યેહ સુન કર) ઉન્હોંને ફરમાયા : તુમ મેં કૌન ઈસ કા જામિન બનતા હૈ કે “મસ્જિદે અશાર” મેં મેરે લિયે દો યા ચાર રક્ખાંતેં પઢ હે ઔર કહ હે કે યેહ નમાજ અબૂ હુરૈરા (رضી اللہ تعالیٰ عنہ) કે લિયે હૈ.

(ابુ દاؤડજ 4 ص 153 ح 430)

دُرْدِنْ جَوْسِي



اللَّهُمَّ صَلِّ عَلَى سَيِّدِنَا وَمَوْلَانَا مُحَمَّدٍ

مَعْدِنِ الْجُودِ وَالْكَرَمِ وَالْبَارِكَ وَسَلِّمْ ط

**ਬਾਉਂਦੇ ਨਮਾਯੋਗ ਵਾਂ ਅਤੇ** ਬਿਗੈਰ ਪਾਂਡ ਬਦਲੇ, ਬਿਗੈਰ  
ਕਲਾਮ ਕਿਧੇ 10, 10 ਬਾਰ

لَا إِلَهَ إِلَّا اللَّهُ وَحْدَهُ لَا شَرِيكَ لَهُ لَهُ

الْمُلْكُ وَلَهُ الْحَمْدُ بِيَدِهِ الْخَيْرُ يُبَحِّ

وَيُمْيِتُ وَهُوَ عَلَى كُلِّ شَيْءٍ قَدِيرٌ<sup>(1)</sup>

دੀਨੇ

1: ਅਲਖਾਹ ਕੇ ਸਿਵਾ ਕੋਈ ਮਾਂਬੂਦ ਨਹੀਂ ਵੋਹ ਧਕਤਾ ਵ ਧਗਾਨਾ ਹੈ.

ਉਸ ਕਾ ਕੋਈ ਸ਼ਾਰੀਕ ਨਹੀਂ ਉਸੀ ਕਾ ਮੁਲਕ ਹੈ ਉਸੀ ਕੀ ਛਮਦ ਉਸੀ ਕੇ ਕਥੇ ਮੌਜੂਦ ਹੈ.



ਫੜੀਲਤ : ਪਛਨੇ ਵਾਲਾ ਹਰ ਬਲਾ ਵ ਆਈਤ ਵ  
ਸੈਤਾਨ ਵ ਮਕ਼ਤੂਹਾਤ ਸੇ ਬਚੇ. ਗੁਨਾਹ ਮੁਆਫ ਹੋਂ,  
ਉਸ ਕੇ ਬਰਾਬਰ ਕਿਸੀ ਕੀ ਨੇਕਿਧਾਂ ਨ ਨਿਕਲੋ. <sup>(1)</sup>

(ਅਲ ਵਜੀ-ਫਤੂਲ ਕਰੀਮਾ, ਸ. 25)

## بَا’ਦِ نَمَاءِ ﴿١﴾ فِرَقْ مَارِبْ

**۱** <sup>(2)</sup> أَللّهُمَّ أَجِرْنِي مِنَ النَّارِ سਾਤ ਸਾਤ  
ਬਾਰ ਪਟਿਧੇ. ਫੜੀਲਤ : ਪਛਨੇ ਵਾਲਾ ਉਸ ਦਿਨ ਧਾ  
ਰਾਤ ਮੌਖਿਕ ਮਰੇ ਤੋ ਅਲਖਾਹ عَزَّوَجَلَّ ਉਸੇ ਜਹਨਾਮ ਸੇ  
ਮਹਫੂਜ ਰਖੇਗਾ। <sup>(3)</sup>

دینہ

1 : ਮੁਸਨਦ ਅਣਮਦ ਕੀ ਰਿਵਾਯਤ ਮੌਖਿਕ ਨਮਾਜੇ ਫਿਰਾਤ ਵ ਮਗਰਿਬ ਕੇ  
ਬਾਦ ਪਛਨੇ ਕਾ ਜਿਕ ਆਯਾ ਹੈ ਦੂਜੀ ਰਿਵਾਯਤ ਮੌਖਿਕ ਵ ਅਦੂਰ ਆਯਾ  
ਹੈ ਔਰ ਹ-ਨਫਿਲਾ ਕੇ ਮਝਹਬ ਸੇ ਜਿਧਾਦਾ ਮੁਨਾਸਿਬ ਧੇਹੀ ਹੈ.  
(ਭਾਵੇਂ ਸ਼ਾਰੀਅਤ, ਜਿ. 1, ਸ. 541) 2 : ਈਲਾਹੀ ਮੁਜੇ ਜਹਨਾਮ ਸੇ ਬਚਾ.

3 : ابو داؤد ج ۱۵ ص ۴۱۵ حدیث

2

ਰੋਜ਼ਾਨਾ ਬਾ'ਦੇ ਨ ਮਾਝੇ ਫ਼ਜ਼ਲ ਸੂਰਝ ਤੁਲੂ ਅਛੋਨੇ  
ਸੇ ਪਛਲੇ ਔਰਬਾ'ਦੇ ਨ ਮਾਝੇ ਮਗਰਿਬ ਮੁਨਦ-ਰ-ਜ਼ਾਏ  
ਜੈਲ ਯਾਰੋਂ ਫੁਆਏਂ ਦਸ ਦਸ ਬਾਰ ਪਾਬਨਦੀ ਸੇ ਪਛਨੇ  
ਵਾਲੇ ਕੇ ਤਮਾਮ ਜਾਈਜ਼ ਕਾਮ ਬਨੇਂਗੇ ਔਰ ਫੁਖਨ ਭੀ  
ਮਹਲੂਬ ਹੋਗ॥ (اَنْ شَاءَ اللَّهُ عَزَّ وَجَلَّ)

حَسْبِيَ اللَّهُ وَلَا إِلَهَ إِلَّا هُوَ عَلَيْهِ تَوَكُّلُتُ

(1) وَهُوَ رَبُّ الْعَرْشِ الْعَظِيمِ ﴿١٢٩﴾

(2)

رَبِّيْ اِنِّي مَسْنَى الصُّرُّ وَأَنْتَ أَرْحَمُ الرَّحِيمِينَ

(3) رَبِّيْ اِنِّي مَغْلُوبٌ فَانْتَ صِرْ

دینہ

- 1: ਤ੨-ਜ-ਮਾਝੇ ਕਾਨ੍ਜੁਲ ਈਮਾਨ: ਮੁੜੇ ਅਲਵਾਹ ਕਾਫ਼ੀ ਹੈ ਉਸ ਕੇ ਸਿਵਾ ਕਿਸੀ ਕੀ ਬਨਦਗੀ ਨਹੀਂ ਮੈਂ ਨੇ ਉਸੀ ਪਰ ਭਰੋਸਾ ਕਿਯਾ ਔਰ ਵੋਹ ਬਤੇ ਅਰਥ ਕਾ ਮਾਲਿਕ ਹੈ. (۱۲۹:، التوبہ ۱۱) 2: ਐ ਮੇਰੇ ਰਖ ! ਮੁੜੇ ਤਕਲੀਫ਼ ਪਛੋਂਗੀ ਔਰ ਤੂ ਸਥ ਮੇਝੂਰ (ਮੇਝੂਰਬਾਨੀ ਕਰਨੇ) ਵਾਲੋਂ ਸੇ ਬਢ ਕਰ ਮੇਝੂਰ ਵਾਲਾ ਹੈ.
- 3: ਐ ਮੇਰੇ ਰਖ ! ਮੈਂ ਮਹਲੂਬ ਹੁੰ ਔਰ ਤੂ ਮੇਰਾ ਬਦਲਾਵੇ.



(۱)

سَيِّهْرَمُ الْجَمْعُ وَيُوَلُونَ الدُّبْرَ<sup>۲۵</sup>

**بَا'ਦِ نَمَاءِ  
هِجْرَةِ حِجْرَةِ  
عِمَرِ كَأْ سَوَابِ  
دِينِ**

بَا'ਦِ نَمَاءِ هِجْرَةِ  
بَا'ਦِ بَدْلَةِ بَئْثَا هُوَ  
إِلَاهِيَ مِنْ مَشْغُولٍ رَّهِيَّا

تَكَ كَ أَفْتَابِ بُولَانَدِ هُوَ يَا'نِي تُلُوَّا  
كُنَارَهِ شَمْسِ كَوْ كُمَّ أَجَ كُمَّ بَيْسِ مِنْتَ  
ગُوَزَرَ جَاهِنْ (عِسَ وَكَتَ دَهْ رَكَّاَتِ نَمَاءِ نَفَلَ  
پَهْ پُورَهِ هِجْرَةِ عِمَرِ كَأْ سَوَابِ لَهْ كَرَ پَلَّاَتِ.

(અલ વજી-ફતુલ કરીમા, સ. 26, ૧૦૦ હાયિથ)

હદ્દિસે પાક કે ઈસ હિસ્સે “અપને મુસલ્લે મેં  
بૈઠા રહે” કી વજાહત કરતે હુએ હજરતે  
دِينِ

1 : تر-જ-માયે કન્જુલ ઈમાન : અબ ભગાઈ જતી હૈ યેહ જમાઅત  
ઓર પીઠેં ફેર દેંગે.

(45) القمر: 27، پ

عَلَيْهِ رَحْمَةُ اللَّهِ الْبَارِى  
 سَابِقُنَا أَخْلَاقًا أَخْلَقَنَا كَارِي  
 فَرَمَّا تَهْوِيْنَا : يَا'نِي مَسْجِدٌ يَا دَارَ مِنْ إِنْسَانٍ  
 رَهْنَتْ كِلْكَ يَا جَوَارِهِ فِنْكَ كَرَنَهِ يَا إِلَيْهِ دِيْنَ  
 سَيْبَنَهِ سِبَانَهِ يَا بَيْتَلَهِ اَهَ كِتَابَهِ مِنْ  
 مَشْجُولَهِ رَهْنَتْ نَيْزَ سِفَنَهِ إِنْهَرَهِ هَيْ بَلَهِ كِبَارَهِ مِنْ  
 فَرَمَّا تَهْوِيْنَا : يَا'نِي إِذْ وَإِشْرَاكَ كِتَابَهِ دَرَمِيَانَ  
 إِنْهَرَهِ يَا'نِي بَلَادَهِ كِسَافَهِ كَوَافِهِ غُوكَتَ-غُونَ كَرَهِ  
 كَبُونَ كِيْلَهِ يَهَهِ وَهَهِ بَاتَهِ لِيْسَ بَرَسَابَهِ مُورَتَابَهِ  
 هَهَتَهِ . (مِرْقاَجٌ ٤٩٦ ص٣ تَحْتَ الْحَدِيْثٍ ١٣١٧)

## رَأْتُ كُلَّ فَكَاهَ كُلَّ يَارَ آهَ مَاهَ دِينَهُ

غُورَبَهِ آهَتَابَ سَهَ لَهِ  
 كَرَ سُوبَهِ سَادِيكَ تَكَ  
 رَأْتَ كَلَلَاتَيِيْهِ هَهِ، إِنْسَانَ  
 فَكَاهَ مِنْ جَوَهِ كُونَهِ پَهَنَهِ



ਉਸੇ “ਰਾਤ” ਮੌਜੂਦਾ ਪਛਾਣ ਜਾਵੇਗਾ। ਮ-ਸਲਨ ਨਮਾਜ਼ ਮਹਾਰਿਬ ਕੇ ਬਾਅਦ ਭੀ ਅਗਰ ਕੋਈ ਵਿਦੁਤ ਪਛਾਣ ਜਾਵੇ ਤਾਂ ਉਸੇ ਰਾਤ ਮੌਜੂਦਾ ਪਛਾਣ ਕਿਛੇਂਗੇ। ਰਾਤ ਮੌਜੂਦਾ ਸਾਡੇ ਤੋਂ ਧੋਹਰੇ ਪਛਾਣ ਲੀਜਿਏ :

- 1** **سُو-ਰਤੂਲ ਮੁਲਕ :** ਅਜਾਬੇ ਕਥਾ ਦੇ ਨਿਯਮ ਹਨ। <sup>(1)</sup>
  - 2** **سُو-ਰਾਵੇ ਯਾਸੀਨ :** ਮਹਿਸੂਸ ਹੋਵੇ। <sup>(2)</sup>
  - 3** **سُو-ਰਤੂਲ ਵਾਕਿਅਤ :** ਫਾਈ ਦੇ ਅਮਾਨ ਹਨ। <sup>(3)</sup>
  - 4** **سُو-ਰਤੂਦੁਆਨ :** ਸੁਖ ਦੀ ਹਾਲ ਮੌਜੂਦ ਹੋਵੇ। <sup>70</sup>
- ਇਹ ਜਾਰੀ ਕਿਰਿਤੇ ਹਨ ਕਿ ਇਸ ਦੇ ਲਿਏ ਇਸਤੇਵਾਰ ਕਰਨੇ ਵਾਲੇ ਹਨ। <sup>(4)</sup>

محدثین

١: السنن الكبرى للنسائي ج ٦ ص ١٧٩ حديث ١٠٥٤٧

٢: شعب الإيمان ج ٢ ص ٤٤٨ حديث ٢٤٦٢

٣: أيضاً ص ٤٩١ حديث ٢٤٩٧ حديث ٤٠٦ ترمذى ج ٤ ص ٤٠٦

# سُوتے وکٹ کے سات آمادہ

**1** آ-پتول کوئی اےک  
بآر پਛਿयے۔ ਫੀلਤ :  
ਅਲਾਹ عَزَّوجَلَّ کੀ ਤਰ੍ਫ  
ਸੇ ਸੁਭਤ ਤਕ ਏਕ ਨਿਗਡੁਆਨ (ਫਿਰਿਥਾ) ਮੁਕਰੰਦ  
ਹੋ ਔਰ ਸ਼ੈਤਾਨ ਕਰੀਬ ਨ ਆਓ। ਉਸ  
ਕੇ ਘਰ ਔਰ ਗਿਈ ਕੇ ਘਰਾਂ ਮੌਚੀ ਸੇ ਪਨਾਹ ਹੋ।

ਆਸੇ ਬਵਜਿੰਨ ਕਾਂਘਲ ਨ ਹੋ। <sup>(1)</sup>

**2** تسبیਲے فاتیما (رَضِيَ اللَّهُ تَعَالَى عَنْهَا) پਛਿਧੇ।

ਫੀਲਤ : ਸੁਭਤ ਖੁਸ਼ ਖੁਸ਼ ਉਠੇ ਔਰ ਢੀਗਾਰ ਬੇ  
ਸ਼ੁਮਾਰ ਫਵਾਈ। <sup>(2)</sup>

**3** اਲ ہمਦ شرੀਫ ਔਰ کوئی ہੁਵਲਾਹ

1 : اਲ ਵਾਝੀ-ਪਤੁਲ ਕਰੀਮਾ, س. 30 2 : ਐਝਨ



شاریف اُوک اُوک بار۔<sup>(1)</sup>



#### **4) ہبھیتدا اے سُو-رَتُلَبِّ ب-كَرَه سے مُفْلِحُون**

تک اُو رہیں سے أَمَنَ الرَّسُولُ<sup>(2)</sup> سے بتمے سُورَہ تک۔



#### **5) سُو-رَتُلَبِّ کَلْدَن کی آبیتی یا ر آپتے**

یا' نی "إِنَّ الَّذِينَ أَمْسَوا" سے بتمے سُورَہ

تک۔ فیصلت : رات مें یا سुجھ جیس

وکت جانے کی نیت سے پढ़ें آپ

پولے گی۔<sup>(3)</sup> (ان شاء الله عزوجل)

دینہ

1 : حديث ۲۳۵ ص ۱۰ : التَّرْغِيبُ وَالْتَّرْهِيبُ ج ۱

2 : ا Lal و جی - رہیل کریما، س. 31

3 : ا Lal و جی - رہیل کریما، س. 33، ۴۶ ص ۵۵ حديث ۳۴۰۶

## سُوْرَتُ الْحُجَّةِ کی آخری چار آیات

إِنَّ الَّذِينَ آمَنُوا وَعَمِلُوا الصَّالِحَاتِ كَانُوا  
 لَهُمْ جَنَّتُ الْفِرْدَوْسِ نُزُلًا ﴿١٠٧﴾ خَلِدِينَ فِيهَا  
 لَا يَبْغُونَ عَنْهَا حَوَّلًا ﴿١٠٨﴾ قُلْ لَوْ كَانَ الْبَحْرُ  
 مِدَادًا لِكَلِمَتِ رَأَيٍ لَتَقْدَدَ الْبَحْرُ قَبْلَ أَنْ  
 تَتَقْدَدَ كَلِمَتُ رَأَيٍ وَلَوْ جُنَاحَنَا بِشُثْلِهِ مَدَادًا ﴿١٠٩﴾  
 قُلْ إِنَّمَا أَنَا بَشَرٌ مِثْلُكُمْ يُوَحِّي إِلَى أَنَّمَا  
 إِلَهُكُمْ إِلَهٌ وَاحِدٌ فَمَنْ كَانَ يَرْجُوا لِقاءً  
 رَأَيِّهِ فَلَيَعْمَلْ عَمَلًا صَالِحًا وَلَا يُشْرِكُ  
 بِعِبَادَةِ رَأَيِّهِ أَحَدًا ﴿١١٠﴾



**6** દોનોં હાથોં કી હથેલિયાં ફૈલા કરતીનોં **કુલ** શરીફ એક એક બાર પઢ કર ઉન પર દમ કર કે સર ઓર ચેહરા ઓર સીને ઓર આગે પીછે જહાં તક હાથ પહોંચે સારે બદન પર ફૈરિયે. ફિર દોબારા, સેહબારા (યા'ની તીસરી બાર) ઈસી તરહ કીજિયે. ફઝીલત: (إِنْ شَاءَ اللَّهُ عَزَّ وَجَلَّ) હર બલા સે મહિન્દૂર રહેંગે. (અલવજી-ફતુલ કરીમા, સ. 33)

**7** સૂરએ **قُلْ يَا أَيُّهَا الْكُفَّارُ** પર ખાતિમા કરે. ઈસ કે બા'દ કલામ કી હાજત હો તો બાત કર કે ફિર યેહી સૂરત પઢ લે, કે ઈસી પર ખાતિમા હોગા. (إِنْ شَاءَ اللَّهُ عَزَّ وَجَلَّ) (ઔજન, સ. 34)

**બેદર હોને પર પટિયે**

**الْحَمْدُ لِلَّهِ الَّذِي أَحْيَا نَا بَعْدَ مَا آمَاتَنَا**

**وَالَّذِي دَعَوْنَا** ﴿۱﴾ ﺇِنْ شَاءَ اللَّهُ عَزَّ وَجَلَّ ﻋَزَّ وَجَلَّ ﻷلَّا هُوَ أَلَّا يَأْمُرُ  
 ﻓَإِنَّمَا يَأْمُرُ مَنِ اتَّخَذَهُ إِنَّمَا يَنْهَا مَنِ اتَّخَذَهُ ﴿۲﴾

**تہذیب** ﴿۱۰۳﴾ نمازے ہر شاہ پڑھنے کے بآ'د کوچھ  
 سادیک سے پہلے جس وقت آنحضرت خلیلہ علیہ السلام  
 اگرچہ نمازے ہر شاہ پڑھنے کے بآ'د تو ڈی دے رہے  
 ہوں جائے کہ بآ'د آنحضرت خلیلہ علیہ السلام  
 اپنے کام کو کم کر کر کے کم  
 اپنے کام کو کم کر کے کم کر کے کم  
 سوچنے کا رکھتے تھے۔ تو وہ کوچھ  
 کی راہم رحیم اللہ علیہ السلام کی راہم رحیم  
 دینے

1: تماں بھوپالیاں اخلاقیات کے لیے جس نے ہم میں مہیا کی  
 (نیون) کے بآ'د ہیات (بیداری) اتنا فرمائی اور ہم میں (عس کی)  
 ترکیب لوتانی ہے۔ (بخاری ج ۴ ص ۱۹۲ حدیث ۶۳۱۲)

2: اول وحی-فتوح کریما، س. 34



ઈඝਿਤਿਧਾਰ ਹੈ ਜੋ ਚਾਹੇ ਪਛਿਧੇ, ਬੇਹਤਰ ਧੇਹ ਹੈ ਕੇ  
ਜਿਤਨਾ ਕੁਰਾਨੇ ਕਰੀਮ ਧਾਇ ਹੋ ਉਸ ਕੀ ਤਿਲਾਵਤ  
ਨਮਾਜੇ ਤਹਜ਼ੂਦ ਕੀ ਰਕਾਅਤੋਂ ਮੌਂ ਕੀਝਿਧੇ. ਅਗਰ  
ਪੂਰਾ ਕੁਰਾਨੇ ਕਰੀਮ ਹਿਫ਼ਜ਼ ਹੈ ਤੋ ਕਮ ਸੇ ਕਮ ਤੀਨ  
ਰਾਤ ਔਰ ਜਿਧਾਇ ਸੇ ਜਿਧਾਇ ਚਾਲੀਸ ਰਾਤ ਮੌਂ  
ਖਤਮ ਕੀ ਸਾਡਤ ਹਾਸਿਲ ਕੀਝਿਧੇ. ਅਗਰ ਚਾਹੇਂ  
ਤੋ ਹਰ ਰਕਾਅਤ ਮੌਂ ਤੀਨ ਤੀਨ ਬਾਰ **ਸ੍ਰੂ-ਰਤੁਲ**  
**ਈਖਲਾਸ** ਪਛ ਲੀਝਿਧੇ ਕੇ ਜਿਤਨੀ ਰਕਾਅਤੋਂ ਪਢੇਂਗੇ  
ਉਤਨੇ ਖਤਮੇ ਕੁਰਾਨੇ ਕਰੀਮ ਕਾ ਸਵਾਬੇ ਅਜੀਮ  
ਮਿਲੇਗਾ। (ਤਫ਼ਸੀਲੀ ਮਾਲੂਮਾਤ ਕੇ ਲਿਧੇ ਦਾਵਤੇ  
ਈਖਲਾਮੀ ਕੇ ਈਸ਼ਾਅਤੀ ਈਦਾਰੇ ਮਕ-ਤ-ਬਤੁਲ ਮਈਨਾ  
ਕੀ ਮਤਬੂਆ ਕਿਤਾਬ, **ਮਣੀ ਪਞਜ਼ਸੂਰਾਹ** ਮੌਂ ਸ਼ਾਮਿਲ  
ਫੈਝਾਨੇ ਨਵਾਫਿਲ ਕਾ ਮੁਤਾ-ਲਾਅ ਫਰਮਾਈਧੇ)

صَلُّوٰ عَلَى الْحَبِيبِ! صَلُّوا عَلَى الْمُحَمَّدِ

# کام اگر گئے ہو تو....

دینہ

જાઈज હાજાત વ કામ્યાબી  
ઓર દુશ્મનોં કી મગલૂંભી કે  
લિયે મુન્દ-ર-જાએ જૈલ  
વજાઈફ પઠિયે:

1 (1) **اَللّٰهُ رَبُّ الْشَّرِيكَاتِ** آઠ સો ચૌહતર

(874) બાર, અવ્વલ વ આખિર જ્યારહ જ્યારહ  
મર્તબા દુરુદ શરીફ. મુરાદ કે હાસિલ હોને તક  
રોજાના પઠિયે, વક્ત કી કોઈ કૈદ નહીં. બા વુજૂ  
કિબ્લા રૂ દો ઝાનૂ બૈઠ કર પઠિયે ઓર ઈસી  
કલિમે કો ઉઠતે બૈઠતે, ચલતે ફિરતે, વુજૂ બે વુજૂ  
હર હાલ મેં બે ગિનતી વ બે શુમાર જબાન પર

دینہ

1 : તરજમા : અલ્લાહ રૂજૂં મેરા રબ હૈ ઉસ કા કોઈ શરીક નહીં.



જારી રખિયે. إِنْ شَاءَ اللَّهُ عَزَّ وَجَلَّ مુરાદ પૂરી હોયો.

## 2 (١٤٣) حَسْبُنَا اللَّهُ وَ نَعْمَ الْوَكِيلُ

સાઢે ચાર સો (450) બાર અવ્યાલ વ આખિર જ્યારહ જ્યારહ મર્તબા કુરુદ શરીફ, તા હુસ્તૂલે મુરાદ રોજાના પછિયે. (ઇસ મેં ભી વક્ત કી કોઈ કૈદ નહીં) મુરાદ પૂરી હોને કે લિયે બેહતરીન અમલ હૈ. નીજ જિસ વક્ત ઘબરાહટ હો તો ઇસ કલિમે કી કસરત ઘબરાહટ સે છુટકારે કા બાઈસ હોયો. إِنْ شَاءَ اللَّهُ عَزَّ وَجَلَّ

## 3 બા'હે નમાઝે ઈશા એક સો જ્યારહ મર્તબા

دینه

1 : તર-જ-માઝે કન્જુલ ઈમાન : અલ્લાહ હમ કો બસ હૈ ઓર ક્યા અચ્છા કારસાઝ. (پ، ٤، آل عمرન: ١٧٣)

 **“ਤੁਝੈਲੇ ਹਜ਼ਰਤੇ ਦਸਤ ਗੀਰ ਦੁਖਮਨ ਹੋਵੇ ਜੇਰ”<sup>(1)</sup>**

ਪਠਿਥੇ (ਅਵਲ ਵ ਆਖਿਰ ਜਧਾਰਣ ਜਧਾਰਣ ਬਾਰ ਫੁਰੁਦ ਸ਼ਾਰੀਫ). ਧੇਣ ਤੀਨੋਂ ਅਮਲ ਜੋ ਲਿਖੇ ਗਏ ਹੈਂ ਨਿਹਾਥਤ ਮੁજਰਬ (ਧਾ'ਨੀ ਮੁਅਸ਼ਿਰ) ਹੋਨੇ ਕੇ ਸਾਥ ਸਾਥ ਆਸਾਨ ਭੀ ਹੈਂ, ਇਨ ਸੇ ਗਫ਼ਲਤ ਨ ਕੀ ਜਾਏ. ਜਥੁਂ ਭੀ ਕੋਈ ਹਾਜ਼ਰ ਪੇਸ਼ ਆਏ ਤੋਂ ਇਨ ਤੀਨੋਂ ਅ-ਮਲਿਆਂ ਮੌਜੂਦ ਸੇ ਹਰ ਏਕ ਉਸੀ ਤਾ'ਦਾਦ ਕੇ ਮੁਤਾਬਿਕ ਪਠਿਥੇ ਜੋ ਲਿਖੀ ਗਈ ਹੈ, ਤਾ'ਦਾਦ ਮੌਜੂਦ ਕੇ ਚਾਬੀ ਕੇ ਦਨਦਾਨੇ ਕਮ ਧਾਰਿਆਂ ਹੋਨੇ ਕੀ ਸੂਰਤ ਮੌਜੂਦ ਹੈ। ਅਗਰ ਕੋਈ ਮਖੂਸ ਹਾਜ਼ਰ ਦਰਪੇਸ਼ ਨ ਹੋ ਤੋ ਪਛਲਾ ਔਰ ਦੂਜਾ ਅਮਲ ਸੋ ਸੋ ਬਾਰ ਰੋਜ਼ਾਨਾ ਪਠਿਥੇ। (ਅਵਲ ਵ

ਦਿਨੇ

**1 :** ਤਰਜਮਾ : ਹਜ਼ਰਤੇ ਗੌਸੇ ਆ'ਜਮ ਦਸਤ ਗੀਰ ਦੁਖਮਨ ਮਗਲੂਬ ਹੋ।



આખિર તીન તીન બાર દુર્દુદ શરીફ)

**صَلُّوا عَلَى الْحَبِيبِ! صَلَّى اللَّهُ تَعَالَى عَلَى مُحَمَّدٍ**

**ખત્મે કુરાન** } ઓલિયાએ કામિલીન  
        +      } રહ્માન      } રહ્માન      } રહ્માન  
    دِينِ

બિલા શુબા તિલાવતે કુરાન હાજતે બર આને  
કે લિયે મુજર્દ હૈ. જિતના ભી હો સકે રોજાના  
અદબ કે સાથ પઢતે રહ્યે. અગાર જૈલ મેં દિયે  
છુએ તરીકે પર પઢે તો બહુત અચ્છા હૈ કે  
અન શાءَ اللَّهُ عَزَّوَ جَلَّ જલ્દ હી કામ્યાબી હોયી. જુમુઆ  
કે દિન સે શુરૂઆ કરે ઔર જુમા'રાત કો કુરાન  
ખત્મ. તિલાવત કી તરતીબ યેહ હો :

ਬਰੋਜ਼ ਜੁਮੂਆ	سُو-ਰਤੁਲ ਫਾਤਿਹਾ ਤਾ ਸ੍ਰੂ-ਰਤੁਲ ਮਾਈਦਾ
ਬਰੋਜ਼ ਹਫ਼ਤਾ	س੍ਰੂ-ਰਤੁਲ ਅਨਾਮ ਤਾ ਸ੍ਰੂ-ਰਤੁਗੈਬਹ
ਬਰੋਜ਼ ਈਤਵਾਰ	ਸ੍ਰੂ-ਰਤੁ ਧੂਨਸ ਤਾ ਸ੍ਰੂ-ਰਤੁ ਮਰਯਮ
ਬਰੋਜ਼ ਪੀਰ	سُو-ਰਤੁ 'ਟ੍ਰੈਕ' ਤਾ ਸ੍ਰੂ-ਰਤੁਲ ਕਸਸ
ਬਰੋਜ਼ ਮੰਗਲ	س੍ਰੂ-ਰਤੁਲ ਅਨਬੂਤ ਤਾ ਸ੍ਰੂ-ਰਤੁ 'ਚ
ਬਰੋਜ਼ ਬੁਧ	س੍ਰੂ-ਰਤੁਝੁਮਰ ਤਾ ਸ੍ਰੂ-ਰਤੁਰੱਝਮਾਨ
ਬਰੋਜ਼ ਜੁਮਾ'ਰਾਤ	س੍ਰੂ-ਰਤੁਲ ਵਾਕਿਅਹ ਤਾ ਸ੍ਰੂ-ਰਤੁਨਾਸ

ਖਲਵਤ ਵ ਤਾਨਾਈ ਮੌਂ ਪਛਿਧੇ, ਦਰਮਿਆਨੇ  
ਤਿਲਾਵਤ ਬਾਤ ਨ ਕੀਓਇਧੇ. ਹਰ ਮੁਹਿਮ ਵ ਜਾਈਜ਼  
ਕਾਮ ਕੇਣੂ ਸੂਲ ਕੇਲਿਧੇ ਲਗਾਤਾਰ ਬਾਰਛ ਮਰਤਬਾ ਖਤਮ  
ਸ਼ਾਰੀਫ ਕੋ ਈਕ ਸੀਰੇ ਆਂਝਮ ਧਕੀਨ ਕੀਓਇਧੇ.

صَلُّوا عَلَى الْحَبِيبِ! صَلَّى اللَّهُ تَعَالَى عَلَى مُحَمَّدٍ

# ڌُرَدِ رَّجْوِيَّا<sup>(1)</sup>

صَلَّى اللَّهُ عَلَى النَّبِيِّ الْأُمِّيِّ وَالْإِلَهِ، صَلَّى اللَّهُ عَلَيْهِ وَسَلَّمَ، صَلَاةً وَسَلَامًا عَلَيْكَ يَا رَسُولَ اللَّهِ

ଉپर ہیچے ہुے ہुڑدو سلام کو بآ'د نمازے  
ਜو معاشرہ ماجھ اکے ساتھ ماریں ہے تاخیبا  
ڈھنڈ کر کے دست بستا ہے  
ہو کر سو بار پڑھیے۔ جہاں جو معاشرہ  
ہو، جو معاشرہ کے دین نمازے سوچھ پواہ ہو ہو  
اس سر کے بآ'د پڑھیے جو کھنڈیں اکھلائے ہو تانڈا  
پڑھے۔ یونہی ہر سلامی بہن نے اپنے اپنے گھر میں

دینہ

**1:** آہلہ ہندوستان، ہر ماہی احمدیوں سوچنات مولانا شاہ احمد مدن رضا  
خان نے اس میں تین ہر رحمة الرّحمن کے نام سے اس کا نام ”ہر دن رحمن“ ہے۔

ਪਛੇ। (ਪਾਕ ਵਹਿਨਾ ਮੌਜੂਦੀ ਸੀਧੇ ਹਾਥ ਕੀ ਤਰ੍ਹਾਂ ਮੁੜ ਕਰ ਖੜ੍ਹੇ  
ਛੋਨੇ ਕੀ ਝੜਪ ਨਹੀਂ, ਕਿਥਲਾ ਰੂ ਖੜ੍ਹੇ ਰਹਨੇ ਦੇ ਭੀ  
ਮਈਨ ਅਤੇ ਮੁਨਾਵਰ ਰਹ ਕੀ ਤਰ੍ਹਾਂ ਰੂਬ ਛੋ  
ਜਾਂਦਾ ਹੈ)

### “ਮੁਸਤਫ਼ਾ ਪਰ ਕਰੋਡੋਂ ਸਲਾਮ” ਕੇ ਸਤਰਣ ਹੁਕਮ ਕੀ ਨਿਰਨਤ ਦੇ ‘ਦੁਰਦੋ ਸਲਾਮ’ ਦੇ 17 ਮ-ਦਨੀ ਫੂਲ

ਜੋ ਮੀਠੇ ਮੀਠੇ ਆਕਾ ਮਕਕੀ ਮ-ਦਨੀ ਮੁਸਤਫ਼ਾ  
ਚਲੀ ਅਤੇ ਸੇ ਮਹਿਬਤ ਰਖੇਂਗੇ, ਜੋ ਉਨ ਦੀ  
ਅ-ਜਮਤ ਤਮਾਮ ਜਹਾਨ ਦੇ ਜ਼ਿਯਾਦਾ ਦਿਲ ਮੈਂ  
ਰਖੇਂਗੇ, ਜੋ ਉਨ ਦੀ ਸ਼ਾਨੇ ਪਾਕ ਘਟਾਨੇ ਔਰ ਉਨ ਕਾ  
ਕਿਕੇ ਪਾਕ ਮਿਟਾਨੇ ਦੀ ਕੋਣਿਆਂ ਕਰਨੇ ਵਾਲੀਆਂ ਦੇ ਦੂਰ ਵ  
ਜੁਝੂਰ ਰਹੇਂਗੇ। ਐਸੀਆਂ ਦੇ ਦਿਲ ਦੇ ਬੇਝਾਰ ਰਹੇਂਗੇ, ਉਨ



આશિકાને રસૂલ મેં સે જો કોઈ ભી દુરુદો સલામ  
પછેગા ઉસ કે લિયે બે શુમાર ફાયદે હું, ઈસ જિમ્ન  
મેં 17 મ-દની ઝૂલ પેશ કિયે જાતે હું :

- ઈસ કે પઢને વાલે પર અલ્લાહ તાલાલા તીન  
હજાર રહમતે ઉતારેગા. ● ઉસ પર દો હજાર  
બાર અપના સલામ ભેજેગા. ● પાંચ હજાર  
નેકિયાં ઉસ કે નામએ આ'માલ મેં લિખેગા.
- ઉસ કે પાંચ હજાર ગુનાહ મુઆફ  
ફરમાએગા. ● ઉસ કે પાંચ હજાર ૮-૨જે બુલન્દ  
ફરમાએગા. ● ઉસ કી પેશાની પર લિખ હેગા કે  
યેહ મુનાફિક નહીં. ● ઉસ કે માથે (યા'ની  
પેશાની) પર તહરીર ફરમાએગા કે યેહ દોષખ સે  
આજાદ હૈ. ● અલ્લાહ ઉસે કિયામત કે દિન

شہیدोں کے ساتھ رہے گا۔ ○ عس کے مال مें ترکी हैगा। ○ عس کی اولाद اور اولाद کी اولाद में ब-र-कत हैगा। ○ دुश्मनों पर گ-लबा हैगा। ○ دिलों में उस की مहज्जत रहे گا। ○ किसी दिन घाब में ताजदारे رिसालत ﷺ की ج़ियारत की سआट ہنायत فرمाए گا। ○ ہمान पर खातिमा ہोगा। ○ کियामत में رसूلُ اللہٗ ﷺ उस से مुसا-ؑ ہذا فرمाएं گے। ○ رسूلُ اللہٗ ﷺ کी شادی ابत ۱۳۴۵ عزَّوجَلَّ نے عس سے کے لिये واجिब ہوئی। ○ اخْلَاقُ عَزَّوجَلَّ نے عس سے



ऐसा राजी होगा के कभी नाराज न होगा।<sup>(1)</sup>

صَلُّوٰ عَلٰى الْحَبِيبِ ! صَلَّى اللّٰهُ تَعَالٰى عَلٰى مُحَمَّدٍ

نَكْرٌ كَيْ دَا'वَتِ كُنْ ۖ اَهْمَ مَدْنَبِيْ كُنْ

**1** ہر آکیل و بآلبیگ ہسخاہی بآہی  
اوئر ہسخاہی بھن پر رےڑانا پانچ وکت کی  
نمایج فرج ہے۔ ہسخاہی بآہیوں کو مسٹیج و  
جماءات کا ہلکیزام بھی واجیب ہے۔ بے  
نمایج گویا تسلیم نुਮا ہنسان ہے کے جاہیری  
سُورت تو ہنسان کی بگار ہنسان کا سا کام  
کوچ نہیں۔ بے نمایج ووہی نہیں جو کभی نمایج  
دینے

1 : مولیح س اجز ہیاتے آہلا ہجرت، جی. 1، س. 713, 714

ن پਛੇ ਬਲਕੇ ਜੋ ਏਕ ਵਕਤ ਕੀ ਨਮਾਜ਼ ਭੀ ਕਸ਼ਦਨ  
ਛੋਡੇ ਵੋਹ ਬੇ ਨਮਾਜ਼ ਹੈ. ਕਿਸੀ ਕੀ ਨੋਕਰੀ,  
ਮੁਲਾ-ਝਮਤ ਘਵਾਹ ਤਿਆਰਤ ਵਗੈਰਾ ਕਿਸੀ ਛਾਇਤ  
ਕੇ ਸਬਥ ਨਮਾਜ਼ ਕੱਝਾ ਕਰ ਫੇਨੀ ਸਖ਼ਤ ਨਾ ਸ਼ੁਝੀ,  
ਪਰਲੇ ੯-੨੪ੰ ਕੀ ਨਾਂਦਾਨੀ ਔਰ ਗੁਨਾਹੇ ਕਬੀਰਾ ਹੈ.  
ਕੋਈ ਆਕਾ ਧਣਾਂ ਤਕ ਕੇ ਕਾਫ਼ਿਰ ਕਾ ਭੀ ਅਗਰ  
ਨੋਕਰ ਹੋ ਤੋ ਵੋਹ ਅਪਨੇ ਮੁਲਾਕਿਮ ਕੋ ਨਮਾਜ਼ ਸੇ  
ਨਹੀਂ ਰੋਕ ਸਕਤਾ ਔਰ ਅਗਰ ਨਮਾਜ਼ ਨ ਪਛਨੇ ਹੇ  
ਤੋ ਐਸੀ ਨੋਕਰੀ ਹੀ ਕਤਖਨ ਹਰਾਮ ਹੈ. ਨੀਯ ਐਸੀ  
ਨੋਕਰੀ ਭੀ ਨਾ ਜਾਈ ਹੈ ਜਿਸ ਮੌਕਾ ਉੜ੍ਹਰੇ  
ਸ਼ਰ-ਈ ਫ਼ਰਜ਼ ਨਮਾਜ਼ ਕੀ ਜਮਾਅਤ ਤੱਕ ਕਰਨੀ ਪਢੇ.  
ਧਾਇ ਰਹੇ ਕੇ ਕੋਈ ਵਸੀਲਾਏ ਰਿੜ੍ਹਕ ਨਮਾਜ਼ ਖੋ ਕਰ  
ਭ-ਰ-ਕਤ ਨਹੀਂ ਲਾ ਸਕਤਾ, ਰਿੜ੍ਹਕ ਤੋ ਉਸੀ ਕੇ



ਇਸਤੇ ਕੁਦਰਤ ਮੌਂ ਹੈ ਜਿਸ ਨੇ ਨਮਾਜ਼ ਫਰਜ਼ ਕੀ  
ਔਰ ਇਸ ਕੇ ਤਰਕ ਪਰ ਸਖ਼ਤ ਗ਼ਜਬ ਫਰਮਾਤਾ ਹੈ.

**وَالْعَيْا ذُبِّا لَهُ تَعَالٰی** (ਧਾ'ਨੀ ਔਰ ਹਮ ਅਲਾਵਾ  
ਤਆਲਾ ਕੀ ਪਨਾਈ ਪਕਤੇ ਹੋਏ)



**2** ਅਗਰ **مَعَاذَ اللَّهِ عَزَّ وَجَلَّ** ਆਪ ਪਰ ਕਝਾ ਨਮਾਜ਼ੋਂ  
ਬਾਕੀ ਹੋਏ ਤੋ ਸਥਾਨ ਕਾ ਐਸਾ ਛਿਸਾਬ ਲਗਾਈ ਕੇ  
ਅਨ੍ਦਾਜ਼ੇ ਮੌਂ ਬਾਕੀ ਨ ਰਹ ਜਾਏਂ ਜਿਧਾਦਾ ਹੋ ਜਾਏਂ  
ਤੋ ਹਰਿਜ ਨਹੀਂ ਔਰ ਵੇਹ ਸਥਾਨ ਨਮਾਜ਼ੋਂ ਬ ਕਦਰੇ  
ਤਾਕਤ ਰਫ਼ਤਾ ਰਫ਼ਤਾ ਜਲਦ ਹੀ ਅਦਾ ਕਰ ਲੀਜਿਧੇ,  
ਕਾਹਿਲੀ (ਸੁਸਤੀ) ਮਤ ਕੀਜਿਧੇ ਕੇ ਮੌਤ ਕਾ ਵਕਤ  
ਮਾਲੂਮ ਨਹੀਂ. ਧਾਇ ਰਖਿਧੇ ! ਜਥੁਤ ਕੇ ਫਰਜ਼ ਨਮਾਜ਼ੋਂ  
ਜਿਭੇ ਪਰ ਬਾਕੀ ਰਹਤੀ ਹੋਏ ਕੋਈ ਨਫ਼ਲ ਨਮਾਜ਼  
ਕਥੂਲ ਨਹੀਂ ਕੀ ਜਾਤੀ. ਕਝਾ ਨਮਾਜ਼ੋਂ ਜਥੁਤ ਅਦਦ



ਛੋਂ ਮ-ਸਲਨ ਸੋ ਬਾਰ ਕੀ ਨਮਾਜ਼ ਫਜ਼ ਕਿਆ ਹੈ ਤੋ  
 ਛਰ ਬਾਰ ਧੂਨਿਘਤ ਕੀਝਿਧੇ ਕੇ ਸਥ ਮੌਜੂਦਾ ਵੋਹ  
 ਫਜ਼ ਜੋ ਮੁੜ ਸੇ ਕਿਆ ਹੁੰਦਾ ਹੈ। ਇਸੀ ਤਰਹ ਜੋਖੂਰ  
 ਵਗੈਰਾ ਛਰ ਨਮਾਜ਼ ਮੌਜੂਦਾ ਨਿਘਤ ਕੀਝਿਧੇ। ਕਿਆ ਮੌਜੂਦਾ  
 ਪਾਂਥੋਂ ਨਮਾਜ਼ਾਂ ਕੀ ਫਜ਼ ਰਕਾਬਤੋਂ ਔਰ ਵਿਤ੍ਰ ਮਿਲਾ  
 ਕਰ ਛਰ ਦਿਨ ਔਰ ਰਾਤ ਕੀ ਬੀਸ ਰਕਾਬਤੋਂ ਅਦਾ ਕੀ  
 ਜਾਂਦੀ ਹੈ। ਇਸ ਦੇ ਤਫ਼ਸੀਲੀ ਅਣਕਾਮ ਜਾਨਨੇ  
 ਦੇ ਲਿਧੇ ਦਾ ਵਤੇ ਇਸਲਾਮੀ ਦੇ ਇਸ਼ਾਅਤੀ ਇਉਂਦਾਰੇ  
 ਮਕ-ਤ-ਭਤੁਲ ਮਦੀਨਾ ਕਾ ਮਤਬੂਆ ਰਿਸਾਲਾ,  
**“ਕਿਆ ਨਮਾਜ਼ੀਂ ਕਾਤਰੀਕਾ”** ਪਠ ਲੀਝਿਧੇ।



**3** ਜਿਤਨੇ ਭੀ ਰੋਜ਼ੇ ਕਿਆ ਹੁੰਦੇ ਹੋਂ ਵੋਹ ਫੂਸਰੇ  
 ਮਾਣੇ 2-ਮਹੀਨਾਂ ਸ਼ਾਰੀਫ ਕੀ ਤਸ਼ਾਰੀਫ ਆ-ਵਰੀ ਦੇ  
 ਪਛਲੇ ਪਛਲੇ ਅਦਾ ਕਰ ਲਿਧੇ ਜਾਂਦੇ ਕੇ ਹਫ਼ਿਜ਼  
 ਸ਼ਾਰੀਫ ਮੌਜੂਦਾ ਹੈ : ਜਿਥੇ ਤਕ ਪਿਛਲੇ 2-ਮਹੀਨਾਂ ਦੇ ਰੋਜ਼ਾਂ



કી કરા ન કર લી જાએ અગલે કબૂલ નહીં હોતે. <sup>(1)</sup>



**4** અગર આપ સાહિબે માલ હું યા'ની આપ કી મિલિયન મેં નિસાબ કી કદર માલ હો ઓર ઝકાત કી શરાઈત પાઈ જાએં <sup>(2)</sup> તો ઝકાત ભી અદા કીજિયે. અગર પિછલે બરસોં કી ઝકાત બાકી હો તો ફૈરન હિસાબ કર કે વોહ ભી અદા કર દીજિયે. યાદ રખિયે ! સાલ મુક્મલ હોને કે બા'દ બિલા ઉજ્રે શર-ઈ દેર લગાના ગુનાહ હૈ. શુરૂએ સાલ સે રફતા રફતા ઝકાત દેતે રહિયે ફિર સાલ મુક્મલ હોને પર હિસાબ કર લીજિયે

ડિને

**1 :** તફસીલી મા'લૂમાત કે લિયે “ફેઝાને સુન્નત” કે બાબ ફેઝાને ર-મજાન કા મુતા-લઆ ફરમાઈયે.

**2 :** તફસીલાત કે લિયે મક-ત-બતુલ મદીના કી મત્બૂઆ કિતાબ “ફેઝાને ઝકાત” મુલા-હઝા ફરમાઈયે.

ਅਗਰ ਪੂਰੀ ਜਕਾਤ ਅਦਾ ਹੋ ਗਈ ਤਾਂ ਬੇਹਤਰ ਵਰਨਾ ਜਿਤਨੀ ਭੀ ਬਾਕੀ ਹੋ ਫੈਰਨ ਅਦਾ ਫਰਮਾ ਦੀਜਿਥੇ ਔਰ ਅਗਰ ਕੁਛ ਲਿਧਾਇਆ ਜਕਾਤ ਨਿਕਲ ਗਈ ਹੈ ਤਾਂ ਵੋਹ ਆਧਿਨਾ ਸਾਲ ਮੌਕਾ ਕਾਟ ਲੀਜਿਥੇ। ਅਲਖਾਹ ਕਿਸੀ ਕਾਨੇਕ ਅਮਲ ਜਾਏ ਅਨਹੀਂ ਕਰਤਾ।

**5** ਸਾਹਿਬੇ ਇਸ਼ਿਤਾਅਤ ਪਰ ਹਜ ਭੀ ਝੋੜ ਆਉਂਦੇ ਹੈਂ। ਅਲਖਾਹ ਨੇ ਇਸ ਕੀ ਫਿਰ੍ਖਤ ਕੇ ਬਾਰੇ ਮੌਕੇ ਦੀ ਵਰਤੋਂ ਕੀਤੀ ਹੈ :

**وَلِلّٰهِ عَلٰى النَّاسِ حِجُّ الْبَيْتِ مَنِ اسْتَطَاعَ إِلَيْهِ  
سَبِيلًا**

(۱) **وَمَنْ كَفَرَ فَإِنَّ اللَّهَ غَنِيٌّ عَنِ الْعَالَمِينَ** ۹۷

دینہ

1 : ਤ੨-ਜ-ਮਾਂ ਕਾਨੂੰਲਾ ਇਮਾਨ : ਔਰ ਅਲਖਾਹ ਕੇ ਲਿਧੇ ਲੋਗਾਂ ਪਰ ਇਸ ਘਰ ਕਾ ਹਜ ਕਰਨਾ ਹੈ ਜੋ ਇਸ ਤਕ ਚਲ ਸਕੇ ਔਰ ਜੋ ਮੁਨਕਿਰ ਹੋ ਤੋ ਅਲਖਾਹ ਸਾਰੇ ਜਹਾਨ ਸੇ ਬੇ ਪਰਵਾਹ ਹੈ। (پ ۴، اہل عمرن: ۹۷)



صلی اللہ تعالیٰ علیہ وآلہ وسلم نے تاریکے ۷۴ کے باڑے مें فرمाया کہ یا ہے یا نہ ہو کر  
ہو کر میرے یا نسراں نی ہو کر.

(ترمذی ج ۲ ص ۲۱۹ حدیث ۸۱۲)

**6** جُوت، گیبھت، چوگالی، گالی، گلوچ،  
لینا، لیواہت، گوہم، بھیانت، ریسا،  
تکبھر، داہی مونڈوا نا یا کت روا کر اے ک مुٹھی  
سے گٹانا، فاسیکوں کی وجوہ اپنانا، فیلم  
ڈرامے دے بننا، گانے بآجے سوننا و گئرا، ہر  
بھری بھسلت سے بھی یہ. جو اخلاقیہ و رسم  
کی فرمائی جائے گی اسی کے حوالے سے اخلاقیہ  
و رسم کے لیے جاننا ہے۔



اکلیاہ کی رہنمات سے تو جنات ہی میلے گی  
اوے کاشا ! ماحلے میں جگاہ ہن کے میلی ہو

**صَلُّوا عَلَى الْحَبِيبِ ! صَلَّى اللَّهُ تَعَالَى عَلَى مُحَمَّدٍ**

**يَا ادِينَانِي كَرْنَجِ بِرْنَجِ مُونَانِي فُولِ**

یاد داری کہ وقت زادن تو  
ہمہ خندال بَدَنَد و تو گریاں  
آل چُناس زی کہ وقت مُردن تو  
ہمہ گریاں شَوَنَد و تو خندال

یا' نی یاد رې ! تेरی پیدائش کے وکت سب  
بَنَدَنَد थے (یا' نی ہنس رہے थे) بھاگر تू گیری  
(یا' نی رو رہا था) اسے اُنا چ کے تेरی مौت کے  
وکت سب گیری ہوں اُور تू بَنَدَنَد.

اوے ہُسْلَامِی بَادِ اُور ہُسْلَامِی بَھَن !



ઈખલાસ સે અગાર આપ યાદે ઈલાહી મેં ગુરૂજલ મેં  
તરજુરોએવારી કરતે રહે, હિજરો ફિરાકે મહબૂબ  
મેં ચલી લુણ ત્રણ વિના સીના બિયાં  
ઓર ગિયરી કનાં રહે તો એન શાءِ اللુણ વકતે  
ચલી લુણ વિસાલે મહબૂબ પા કર આપ શાદાં વ ફરહાં ઓર આપ કે ફિરાક  
પર મખ્લૂક નાલાં વ ગિયરી હોળી.

● એ ઈસ્લામી ભાઈ ઓર ઈસ્લામી બહુન !  
અપને વોહ તમામ અહૃદ યાદ રખિયે જો કે આપ  
ને ખુદા ગુનહગાર બન્ટે કે  
હાથ પર કિયે હૈને હક તાલા સે અપને હક મેં  
હુઆ ભી કરતે રહિયે કે જૈસી ચાહિયે વૈસી

پا بھنیتھے احمد کامے بھو دا ونڈی میں جی یون آؤ ر  
تا دمے وا پسیں سو ناتوں کی پا بھنڈی کرتا رہن۔

**اِمِّينْ بِجَاهِ النَّبِيِّ الْأَمِينِ** صَلَّى اللَّهُ تَعَالَى عَلَيْهِ وَآلِهِ وَسَلَّمَ

﴿۱﴾ اے ہر سلما می بھائی اور ہر سلما می بھان! آپ نے  
اھد کیا ہے کے مذکور بے مुہلاً مذکور اہل سو نات  
پر کاہی م رہنے گے اور ہر بھد مذکور بھ کی سوہن بھت  
سے بھیتے رہنے گے، ہر سپر سبھتی سے کاہی م رہنی یہ.

فَلَا تَهُونُنَّ إِلَّا وَأَنْتُمْ مُسْلِمُونَ ﴿١٣٢﴾

﴿۱﴾ اے ہر سلما می بھائی اور ہر سلما می بھان! یاد  
رہنی یہ! آپ نے اھد کیا ہے کے نہماں روکے  
اور ہر فرج کو شریعتے موتا ہر را کے موتا بھیک

دینہ  
1: ترجمہ مارک انجیل ہر مان: تو نہ مرنانا مگر موسیٰ مان.  
(پ ۲، البقرہ: ۱۳۲)



ਅਦਾ ਕਰਤੇ ਰਹ੍ਯੇ ਓਰ ਗੁਨਾਈਂ ਸੇ ਬਚਤੇ ਰਹ੍ਯੇ  
ਖੁਦਾ ﴿عَزُوجَلٌ﴾ ਕਰੇ ਆਪ ਅਪਨੇ ਅਛੁਦ ਪਰ ਕਾਈਮ ਰਹ੍ਯੇ.  
ਧਾਦ ਰਖਿਧੇ ! ਅਛੁਦ ਤੋਡਨਾ ਹਰਾਮ ਹੈ ਓਰ ਸਖ਼ਤ  
ਐਬ ਓਰ ਨਿਹਾਇਤ ਬੁਰਾ ਕਾਮ ਹੈ. ਈਫ਼ਾਏ ਅਛੁਦ  
ਲਾਜ਼ਿਮ ਹੈ ਅਗਾਰੇ ਕਿਸੀ ਅਦਨਾ ਸੇ ਅਦਨਾ ਮਖ਼ਲੂਕ  
ਸੇ ਕਿਧਾ ਹੋ. ਧੇਹ ਅਛੁਦ ਤੋ ਆਪ ਨੇ ਖਾਲਿਕ ﴿عَزُوجَلٌ﴾  
ਸੇ ਕਿਧੇ ਹੈਂ.

● ਐ ਈਸਲਾਮੀ ਭਾਈ ਓਰ ਈਸਲਾਮੀ ਬਹਨ !  
ਮੌਤ ਕੋ ਧਾਦ ਰਖਿਧੇ, ਅਗਰ ਮੌਤ ਕੋ ਧਾਦ ਰਖੇਂਗੇ ਤੋ  
ਈਨ੍‌شਾਅ اللہ ﴿عَزُوجَلٌ﴾ ਹਲਾਕਤ ਕੇ ਮਕਾਮ ਸੇ ਛੁਟਕਾਰਾ  
ਮਿਲੇਗਾ, ਈਨ੍ ਮਾਨ ਸਲਾਮਤ ਰਹ੍ਯੇ ਓਰ  
ਈਤਿਖਾਏ ਸੁਜ਼ਤ ਕੀ ਸਅਾਂਤ ਭੀ ਨ ਸੀਵ ਹੋਗੀ  
ਓਰ ਗੁਨਾਈਂ ਸੇ ਤਹਫ਼ਕੁਜ ਭੀ ਹਾਸਿਲ ਹੋਗਾ.



● اے ہر سلسلہ می بھائی ہار ہر سلسلہ می بھان !

آج جاگ لیجیے تاکے مौت کے بآ'د  
سु� چین، ہر تھیں ناں و آرام کی نیں  
سونا میلے. فیریشتے کبھی میں آپ سے کھنے :

“نَعَّكُنْمَةَ الْعَرُوْسِ” (پا'نی دلخواہ کی ترہ سو جا)

جاگنا ہے جاگ لے افسلاک کے ساے تلو  
ہشتر تک سوتا رہے گا بھاک کے ساے تلو

● اے ہر سلسلہ می بھائی ہار ہر سلسلہ می بھان ! دلخواہ

پر مات فریشتا ہوں۔ دلخواہ پر ہد سے جیسا دا  
شیدا ہونا ہی بودا عزوجل سے گا فیل ہونا ہے.

بے وفا دلخواہ پے مات کر اے'تی بار  
تू ایسا نک مौت کا ہو گا شیکار

**صَلُوٰا عَلَى الْحَبِيْبِ ! صَلَّى اللّٰهُ تَعَالٰى عَلٰى مُحَمَّدٍ**

## ਈਸਲਾਮੀ ਬਹਨੋਂ ਤਵਜ਼ੀਲੇਹ ਫਰਮਾਅੰ

ਈਸਲਾਮੀ ਬਹਨਾਂ ! ਅਪਨੇ ਮਖ੍ਸੂਸ ਅਥਾਮ ਸੇ ਮੁ-ਤਅਲਿਕ ਮਾ'ਲੂਮਾਤ ਆਪ ਕੇ ਲਿਧੇ ਲਾਜਿਮੀ ਹੈ, ਈਸ ਸਿਲਿੱਕੇ ਮੌਂ “ਭਾਣੈ ਸ਼ਾਹੀਅਤ” ਕਾ ਦੂਜਾ ਹਿੱਸਾ ਜ਼ਰੂਰ ਪਛ ਲੀਜਿਧੇ ਯਾ ਕਿਸੀ ਈਸਲਾਮੀ ਬਹਨ ਸੇ ਪਛਵਾ ਕਰ ਸੁਨ ਲੀਜਿਧੇ. ਨੀਂ ਪਈ ਸੇ ਮੁ-ਤਅਲਿਕ ਦਾ'ਵਤੇ ਈਸਲਾਮੀ ਕੇ ਈਸ਼ਾਅਤੀ ਈਦਾਰੇ ਮਕ-ਤ-ਬਤੁਲ ਮਦੀਨਾ ਕੀ ਮਤਬੂਆ ਕਿਤਾਬ, “ਪਛੋਂ ਕੇ ਬਾਰੇ ਭੌ ਸੁਵਾਲ ਜਵਾਬ” ਕਾ ਮੁਤਾ-ਲਾਅ ਕਰ ਲੀਜਿਧੇ. ਪਈ ਕੇ ਮੁ-ਤਅਲਿਕ ਏਕ ਰਿਵਾਯਤ ਮੁਲਾ-ਹਜਾ ਹੋ ਚੁਨਾਨ੍ਹੇ ਹਜ਼ਰਤੇ ਸਥਿ-ਦਤੁਨਾ ਉਮ੍ਮੇ ਸ-ਲਮਹ ਰَضِيَ اللہُ تَعَالَیٰ عَنْہَا ਫਰਮਾਤੀ ਹੈਂ ਕੇ ਮੈਂ ਔਰ ਹਜ਼ਰਤੇ ਮੈਮੂਨਾ ਰَضِيَ اللہُ تَعَالَیٰ عَنْہَا ਮੁ ਦੋਨੋਂ ਸਰਕਾਰੇ

مَدْيَنَةُ كَانَتْ مِنْ بَيْتَ الْكَوْنَىٰ إِنَّ رَبَّهُمْ يَعْلَمُ مَا يَفْعَلُونَ  
وَإِذَا أَرَادُوا نَحْنُ مُنَاهِيٌ لِمَا يَصْنَعُونَ  
أَنَّا مُنْذِرٌ لَهُمْ وَأَنَّا هُنَّ عَلَيْهِم مَنْذِرٌ  
إِنَّا لَنَعْلَمُ مَا يَفْعَلُونَ

مَدِينَةٍ كَانَتْ مِنْ بَيْتِ الْكَوْنَىٰ إِنَّ رَبَّهُمْ يَعْلَمُ مَا يَفْعَلُونَ  
وَإِذَا أَرَادُوا نَحْنُ مُنَاهِيٌ لِمَا يَصْنَعُونَ  
أَنَّا مُنْذِرٌ لَهُمْ وَأَنَّا هُنَّ عَلَيْهِم مَنْذِرٌ  
إِنَّا لَنَعْلَمُ مَا يَفْعَلُونَ

مَدِينَةٍ كَانَتْ مِنْ بَيْتِ الْكَوْنَىٰ إِنَّ رَبَّهُمْ يَعْلَمُ مَا يَفْعَلُونَ  
وَإِذَا أَرَادُوا نَحْنُ مُنَاهِيٌ لِمَا يَصْنَعُونَ  
أَنَّا مُنْذِرٌ لَهُمْ وَأَنَّا هُنَّ عَلَيْهِم مَنْذِرٌ  
إِنَّا لَنَعْلَمُ مَا يَفْعَلُونَ



ਦੇਖਨੇ ਔਰ ਔਰਤ ਕੇ ਗੈਰ ਮਦਦ ਕੋ ਦੇਖਨੇ ਮੌਂ ਥੋਡਾ  
 ਸਾ ਝੁਕ੍ਹ ਹੈ ਚੁਨਾਨ੍ਯੇ ਦਾ ਵਤੇ ਈਸ਼ਾਅਮੀ ਕੇ ਈਸ਼ਾਅਤੀ  
 ਈਦਾਰੇ ਮਕ-ਤ-ਬਤੁਲ ਮਈਨਾ ਕੀ ਮਤਬੂਆ ਕਿਤਾਬ,  
**ਭਾਹਾਰੇ ਸ਼ਾਹੀਅਤ** ਜਿਲ੍ਹ 3 ਸਫ਼ਾ 443 ਪਰ  
 ਮਸ਼ਅਲਾ ਨਮਿਤ 6 ਹੈ : ਔਰਤ ਕਾ ਮਦਦ ਅਜਨਬੀ  
 ਕੀ ਤਰ੍ਫ ਨਜ਼ਰ ਕਰਨੇ ਕਾ ਵੋਹੀ ਹੁਕਮ ਹੈ, ਜੋ ਮਦਦ ਕਾ  
 ਮਦਦ ਕੀ ਤਰ੍ਫ ਨਜ਼ਰ ਕਰਨੇ ਕਾ ਹੈ ਔਰ ਧੇਹ ਉਸ ਵਕਤ  
 ਹੈ ਕੇ ਔਰਤ ਕੋ ਧਕੀਨ ਕੇ ਸਾਥ ਮਾਲੂਮ ਹੋ ਕੇ ਉਸ  
 ਕੀ ਤਰ੍ਫ ਨਜ਼ਰ ਕਰਨੇ ਸੇ ਸ਼ਾਹੁਵਤ ਨਹੀਂ ਪੈਂਦਾ ਹੋਗੀ  
 ਔਰ ਅਗਰ ਈਸ ਕਾ ਸ਼ੁਭਾ ਭੀ ਹੋ ਤੋ ਹਰਿਗਿਆ  
 ਨਜ਼ਰ ਨ ਕਰੋ.

(٣٢٧ ص ٥ ج عالمگیری)

صَلُّوٰ عَلَى الْحَبِيبِ ! صَلَّى اللّٰهُ تَعَالٰى عَلٰى مُحَمَّدٍ

## ઈસ્લામી બહનો કે લિયે 4 મુદ્દની ફૂલ

- 1** ઈસ્લામી બહન ગૈર મર્દ કે જિસ્મ કો હરગિઝ ન છૂએ, ઉસ સે હાથ ન મિલાએ, હતા કે અપને ના મહરમ પીર કા હાથ ભી ન ચૂમે ઔર અપને સર પર હાથ ભી ન ફિરવાએ.
  
- 2** ઈસ્લામી બહન અપને સર કે બાલ જો કંધી વગૈરા કરને મેં નિકલે હું વોહ કિસી ઐસી જગા ન ડાલે જહાં ગૈર મર્દ કી નજર પડે.
  
- 3** ચચાજાદ, તાયાજાદ, ખાલાજાદ, ફૂફીજાદ, મામુંજાદ મેં ભી પર્ટ્ટ કા હુક્મ હૈ ઔર દેવર ભાભી કે દરમિયાન બે પર્દાં તો મૌત કી તરફ બાઇસે હલાકત હૈ. નીજ બહનોઈ, ખાલૂ,



کوہنہ اور جہد سے بھی پدھری ہے۔

**4** ہر سلسلہ میں بہت نے اپنے گھر کے باہر نہ چبھوتے رہے پر بیٹھنے نہ بھیڈکیا ہے۔ وہ گئرا سے جانکے کے ہر ساتھ رہ بھی دیکھتا ہے کہ اور وہاں بھولتا ہے۔

**صَلَوةً عَلَى الْحَبِيبِ! صَلَوةً عَلَى عَلِيٍّ مُحَمَّدَ**

## دَا'वَتِ ہَر سلسلہ میں

ایسا رہ ہر سلسلہ میں بہت نے اور ہر سلسلہ میں بہت نے!

آپ کو یا لیتے کے تجھلیگے کو رخانے کو سوچنے کی آلات بھاگی رہے اور سیاسی تہذیب کی دا'vatِ ہر سلسلہ میں کے ساتھ تھا میں اور دن کے ساتھ ہر ممکن تھا وہ کرے، جہاں جہاں ہر سکے ہر کوہنہ اور سوچنے کو بھرے ہر جاتی میں اسے دھونے کے لئے ہر ممکن سوچنے میں اسے میں



شیرکتِ فرمائے۔ اسی ترہ جھاں جھاںِ فیضانے سُنّت کا درس ہوتا ہے وہاں بھی شریک ہوں۔ جھاں درس فیضانے سُنّت کا سلسلہ نہیں ہے وہاں درس جاری کروائے۔ تماامِ اسلامی بآئی ہر ماحفظ کم از کم تین دن سُنّتوں کی تربیت کے م-دنی کا فیلم میں آشیکا نے رسویل کے ساتھ سُنّتوں برا سفر کر دے۔

ای ہمارے پھرے پھرے اخلاقی ہم سب کو مُبَالِغِہ دا' و تے اسلامی، اپنا پسندی دا بندا، آشیکے رسویل اور آشیکے مہینا بننا اور ہماری بے ہمیاب ماجھی رتھر مارما۔

**أَمِينٌ بِجَاهِ النَّبِيِّ الْأَمِينِ** صَلَّى اللَّهُ تَعَالَى عَلَيْهِ وَآلِهِ وَسَلَّمَ

ون دو کا سدکا جن کو کھا : میرے ہنگامے  
کیچے رجا کو ہر دن میسا لے گول

**صَلُّوا عَلَى الْحَبِيبِ !** صَلَّى اللَّهُ تَعَالَى عَلَى مُحَمَّدٍ

## તવારીખે આ'રાસ વ મદ્ફન શરીફ

નં.	અસ્માએ ગિરામી	રિહલત	મજારે અકટ્સ
1	શહનશાહે મદીના صلى الله تعالى عليه وآله وسَلَّمَ مَدِينَةٌ	12 રખીઅવ્વલ 11 હિ.	મદીનાએ મુનવ્વરહ
2	હઝરતે મૌલા અલી રચ્યાનુલ ઉન્હ	21 ર-માનુલ મુખારક 40 હિ.	નજીફ શરીફ
3	હઝરતે ઈમામ હુસૈન રચ્યાનુલ ઉન્હ	10 મુહર્રૂમુલ હરામ 61 હિ.	કૃબલાએ મગુલતા
4	હઝરતે ઈમામ જૈનુલ આભિદીન رَحْمَةُ اللَّهِ تَعَالَى عَلَيْهِ	14 રખીઅવ્વલ 94 હિ.	મદીનાએ તથ્યિબા
5	હઝરતે ઈમામ બાકિર رَحْمَةُ اللَّهِ تَعَالَى عَلَيْهِ	7 કિલ હિજા 114 હિ.	//
6	હઝરતે ઈમામ જા'ફરે સાદિક رَحْمَةُ اللَّهِ تَعَالَى عَلَيْهِ	15 રજબ 148 હિ.	//
7	હઝરતે ઈમામ મૂસા કાਜિમ رَحْمَةُ اللَّهِ تَعَالَى عَلَيْهِ	5 રજબ 183 હિ.	બગદાદ શરીફ
8	હઝરતે ઈમામ અલી રગી رَحْمَةُ اللَّهِ تَعَالَى عَلَيْهِ	21 ર-માનુલ મુખારક 203 હિ.	મશહૂદ મુકદ્દસ
9	હઝરતે મા'રુફ કખી رَحْمَةُ اللَّهِ تَعَالَى عَلَيْهِ	2 મુહર્રૂમુલ હરામ 200 હિ.	બગદાદ શરીફ
10	હઝરતે ઈમામ સરી સકતી رَحْمَةُ اللَّهِ تَعَالَى عَلَيْهِ	6 ર-માનુલ મુખારક 253 હિ.	//
11	હઝરતે ઈમામ જુનૈદ બગદાદી رَحْمَةُ اللَّهِ تَعَالَى عَلَيْهِ	27 રજબ 298 હિ.	//
12	હઝરતે ઈમામ શિજલી رَحْمَةُ اللَّهِ تَعَالَى عَلَيْهِ	27 કિલ હિજા 334 હિ.	//

13	ઇઝરતે ઈમામ શૈખ અબ્દુલ વાહિદ <small>رَحْمَةُ اللَّهِ تَعَالَى عَلَيْهِ</small>	26 જુમાદાલ આધિર 410 હિ.	બગાડાદ શરીફ
14	ઇઝરતે ઈમામ અબુલ ફરહ તરતૂસી <small>رَحْمَةُ اللَّهِ تَعَالَى عَلَيْهِ</small>	3 શા'બાનુલ મુઅઝિમ 447 હિ.	//
15	ઇઝરતે ઈમામ અબુલ હસન હક્કારી <small>رَحْمَةُ اللَّهِ تَعَالَى عَلَيْهِ</small>	પુનુમ મુહર્રમુલ હરામ 486 હિ.	//
16	ઇઝરતે ઈમામ અબૂ સદીદ મઘૂમી <small>رَحْمَةُ اللَّهِ تَعَالَى عَلَيْهِ</small>	12 મુહર્રમુલ હરામ 513 હિ.	//
17	ઇઝરતે ગૌસે આ'જમ <small>رَحْمَةُ اللَّهِ تَعَالَى عَلَيْهِ</small>	11 રખીઓલ આધિર 561 હિ.	//
18	ઇઝરતે સાયિદ અબુર્જાક <small>رَحْمَةُ اللَّهِ تَعَالَى عَلَيْهِ</small>	6 શવાલુલ મુકર્મ 623 હિ.	//
19	ઇઝરતે સાયિદ અબૂ સાલેહ નર્સ <small>رَحْمَةُ اللَّهِ تَعَالَى عَلَيْهِ</small>	27 રખીઓલ મુરજજબ 632 હિ.	//
20	ઇઝરતે સાયિદ મુહૃયુદ્ડીન અબૂ નર્સ <small>رَحْمَةُ اللَّهِ تَعَالَى عَلَيْهِ</small>	27 રખીઓલ અભ્યલ 656 હિ.	//
21	ઇઝરતે સાયિદ અલી બગાડાઈ <small>رَحْمَةُ اللَّهِ تَعَالَى عَلَيْهِ</small>	23 શવાલુલ મુકર્મ 739 હિ.	//
22	ઇઝરતે સાયિદ મૂસા <small>رَحْمَةُ اللَّهِ تَعَالَى عَلَيْهِ</small>	13 રખીઓલ મુરજજબ 763 હિ.	//
23	ઇઝરતે સાયિદ હસન <small>رَحْمَةُ اللَّهِ تَعَالَى عَلَيْهِ</small>	26 સ-ફેલ મુગફફ 781 હિ.	//
24	ઇઝરતે સાયિદ અહમદ જલાની <small>رَحْمَةُ اللَّهِ تَعَالَى عَلَيْهِ</small>	19 મુહર્રમુલ હરામ 853 હિ.	//
25	ઇઝરતે શૈખ બહાઉદીન <small>رَحْمَةُ اللَّهِ تَعَالَى عَلَيْهِ</small>	11 જીલ હિજા 921 હિ.	દૌલતાબાદ
26	ઇઝરતે ઈબ્રાહિમ ઈરચી <small>رَحْمَةُ اللَّهِ تَعَالَى عَلَيْهِ</small>	15 રખીઓલ આધિર 953 હિ.	દેહલી

27	ਹਾਂਰਤ ਮੁਹਮਦ ਨਿਆਮੁਦੀਨ ਬਿਕਾਰੀ رَحْمَةُ اللَّهِ عَلَيْهِ	9 ਜੀ ਕਾ'ਦਹ 981 ਇ.	ਕਾਕੋਰੀ ਸ਼ਰੀਫ
28	ਹਾਂਰਤ ਕਾਜੀ ਜਿਧਾਉਦੀਨ ਮਾ'ਦੂਫ ਜਿਧਾ رَحْمَةُ اللَّهِ عَلَيْهِ	21 ਸ-ਜ਼ਬੁਲ ਮੁਰਜ਼ਾਬ 989 ਇ.	ਲਖਨਾਉ
29	ਹਾਂਰਤ ਜਮਾਲੁਲ ਔਲਿਧਾ رَحْمَةُ اللَّهِ تَعَالَى عَلَيْهِ	ਸਥੇ ਈਦੂਲ ਫਿਤਰ 1047 ਇ.	ਕੋਈ ਜਹਾਂਆਬਾਦ
30	ਹਾਂਰਤੇ ਸਥਿਦ ਮੁਹਮਦ ਕਾਲਪਵੀ رَحْمَةُ اللَّهِ عَلَيْهِ	6 ਸ਼ਾ'ਬਾਨੁਲ ਮੁਅੜਾਬ 1071 ਇ.	ਕਾਲਪੀ ਸ਼ਰੀਫ
31	ਹਾਂਰਤੇ ਸਥਿਦ ਅਹਮਦ ਕਾਲਪਵੀ رَحْمَةُ اللَّهِ عَلَيْهِ	19 ਸ-ਇਲਾਵ ਮੁਗਫ਼ਲ 1084 ਇ.	//
32	ਹਾਂਰਤੇ ਸਥਿਦ ਫ਼ਜ਼ਲੁਲਵਾਹ رَحْمَةُ اللَّهِ تَعَالَى عَلَيْهِ	14 ਜੀ ਕਾ'ਦਹ 1111 ਇ.	//
33	ਹਾਂਰਤੇ ਸਥਿਦ ਬ-ਰਕਤੁਲਵਾਹ رَحْمَةُ اللَّهِ تَعَالَى عَلَيْهِ	10 ਮੁਹੱਰੂਲ ਹਰਾਮ 1142 ਇ.	ਮਾਰਹੂਰਾ ਮੁਤਲੂਹਰਾ
34	ਹਾਂਰਤੇ ਸਥਿਦ ਆਲੇ ਮੁਹਮਦ ਰَحْمَةُ اللَّهِ تَعَالَى عَلَيْهِ	16 ਸ-ਮਾਨੁਲ ਮੁਆਰਦ 1164 ਇ.	//
35	ਹਾਂਰਤੇ ਸ਼ਾਹ ਹੰਜਾ رَحْمَةُ اللَّهِ تَعَالَى عَلَيْهِ	14 ਮੁਹੱਰੂਲ ਹਰਾਮ 1198 ਇ.	//
36	ਹਾਂਰਤੇ ਸਥਿਦ ਸ਼ਾਹ ਆਲੇ ਅਹਮਦ ਅਥੇ ਮਿਯਾਂ رَحْمَةُ اللَّهِ تَعَالَى عَلَيْهِ	17 ਰਾਬੀਉਲ ਅਵਵਲ 1225 ਇ.	//
37	ਹਾਂਰਤੇ ਸਥਿਦ ਸ਼ਾਹ ਆਲੇ ਰਸੂਲ ਰَحْمَةُ اللَّهِ تَعَالَى عَلَيْهِ	18 ਜਿਲ ਇਤਿਜਾ 1296 ਇ.	//
38	ਈਮਾਮ ਅਹਮਦ ਰੋਜਾ ਖਾਨ ਰَحْمَةُ اللَّਹِ تَعَالَى عَلَيْہِ	25 ਸ-ਇਲਾਵ ਮੁਗਫ਼ਲ 1340 ਇ.	ਬਰੇਵੀ ਸ਼ਰੀਫ
39	ਸੈਖ ਜਿਧਾਉਦੀਨ ਮ-ਦਨੀ رَحْمَةُ اللَّهِ تَعَالَى عَلَيْہِ	4 ਜਿਲ ਇਤਿਜਾ 1401 ਇ.	ਮਦੀਨਾਮੇ ਤਥਿਭਾ
40	ਹਾਂਰਤ ਮੌਲਾਨਾ ਅਭਦੁਰਸਲਾਮ ਕਾਇਦੀ رَحْمَةُ اللَّهِ عَلَيْہِ		

## ફેહરિસ્ત

**મગ્નૂન**

સફણ

**મગ્નૂન**

સફણ

હુરુદ શરીર કી ફાઝીલત	1	સૂ-રતુલ કહુફ કી આભિરી ચાર આયાત	33
શ-જ-રએ આલિયા કાદિરિયા ૨-અવિયા પઠને કે ૭ મ-દની ફૂલ	2	બેદાર હોને પર પઢિયે	34
હિન યા રત મેં કિસી ભી એક વક્ત રોજાના પઢિયે	4	તહજજુદ	35
પન્જગાના નમાજ કે બા'દ કે સાત અવરાદ	5	કામ અટક ગાએ હોં તો.....	37
પન્જ ગન્જે કાદિરિયા	7	ખત્મે ફુરઆન	40
સુષ્ટ વ શામ પઠને કે 10 આ'માલ	11	હુરુદે ૨-અવિયા	42
સાધ્યદુલ ઈસ્તિગ્ફાર	18	હુરુદો સલામ કે 17 મ-દની ફૂલ	43
સિર્ફ સુષ્ટ પઠને કે સાત આ'માલ	20	નેકી કી દા'વત કે 6 અહમ મ-દની ફૂલ	46
ફાતિહએ સિલ્લિલા	23	યાદ દિહાની કે રંગ બિરંગે મ-દની ફૂલ	53
હુરુદ ગૌસિયા	25	ઈસ્લામી બહનેં તવજજોહ ફરમાએં	58
બા'દે નમાજે ફજ વ અસ્ર	25	ઈસ્લામી બહનોં કે લિયે 4 મ-દની ફૂલ	61
બા'દે નમાજે ફજ હજ વ મગારિબ	26	દા'વતે ઈસ્લામી	62
બા'દે નમાજે ફજ હજ વ ઉમ્રે કા સવાબ	28	તવારીખે આ'રાસ વ મદફન શરીર	64
રત કે વક્ત કે ચાર આ'માલ	29	શ-જ-રએ આલિયા (મન્જૂમ)	68
સોતે વક્ત કે 7 આ'માલ	31	માઓબી મરાજેઅ	73

# શ-જ-રામ આલિયા

હજરાતે મશાઈખે કિરામ સિલ્વિલએ મુખા-રકા  
કાદિરિયા ર-જવિયા જિયાઈયા

યા ઈલાહી રહ્મ ફરમા મુસ્તફા<sup>1</sup> કે વાસિતે  
યા રસૂલલ્હાહ કરમ કીજે ખુદા કે વાસિતે  
મુશ્કિલેં હલ કર શહે મુશ્કિલ કુશા<sup>2</sup> કે વાસિતે  
કર બલાઓ રદ શહીદે કરબલા<sup>3</sup> કે વાસિતે  
સાધિદે સજાદ<sup>4</sup> કે સદકે મેં સાજિદ રખ મુજે  
ઈલ્મે હક દે બાકિરે<sup>5</sup> ઈલ્મે હુદા કે વાસિતે  
સિદ્ધકે સાદિક<sup>6</sup> કા તસદુક સાદિકુલ ઈસ્લામ કર  
બે ગઝબ રાજી હો કાજિમ<sup>7</sup> ઔર રજા<sup>8</sup> કે વાસિતે

ਬਹੁਰੇ ਮਾ'ਰੂਫ਼ੀ<sup>9</sup> ਸਰੀ<sup>10</sup> ਮਾ'ਰੂਫ਼ ਹੈ ਬੇ ਖੁਦ ਸਰੀ  
 ਜੁਨ੍ਹੇ ਛਕ ਮੌਂ ਗਿਨ ਜੁਨੈਟੇ<sup>11</sup> ਬਾ ਸਫ਼ਾ ਕੇ ਵਾਸਿਤੇ  
 ਬਹੁਰੇ ਸ਼ਿਬਲੀ<sup>12</sup> ਸ਼ੇਰੇ ਹਕ ਦੁਨ੍ਯਾ ਕੇ ਕੁਤੋਂ ਸੇ ਬਚਾ  
 ਏਕ ਕਾ ਰਖ ਅਭੇ<sup>13</sup> ਵਾਹਿਦ ਬੇ ਰਿਧਾ ਕੇ ਵਾਸਿਤੇ  
 ਬੁਲ ਫਰਹਣ<sup>14</sup> ਕਾ ਸਦਕਾ ਕਰ ਗਮ ਕੋ ਫਰਹਣ ਹੈ ਹੁਸਨੋ ਸਾ'ਦ  
 ਬੁਲ ਹਸਨ<sup>15</sup> ਔਰ ਬੂ ਸਈਟੇ<sup>16</sup> ਸਾ'ਦੇ ਆ ਕੇ ਵਾਸਿਤੇ  
 ਕਾਦਿਰੀ ਕਰ ਕਾਦਿਰੀ ਰਖ ਕਾਦਿਰਿਥਾਂ ਮੈਂ ਉਠਾ  
 ਕਹਦੇ ਅਖੁਲ ਕਾਦਿਰੇ<sup>17</sup> ਕੁਦਰਤ ਨੁਮਾ ਕੇ ਵਾਸਿਤੇ  
➊ *اَحْسَنَ اللَّهُمْ رِزْقًا* ਸੇ ਹੈ ਰਿਜਕੇ ਹਸਨ  
 ਬਨਦਾਏ ਰੜ੍ਹਾਕ<sup>18</sup> ਤਾਜੁਲ ਅਸ਼ਿਆ ਕੇ ਵਾਸਿਤੇ  
 ਨਸਰ<sup>19</sup> ਅਭੀ ਸਾਲੇਹ ਕਾ ਸਦਕਾ ਸਾਲੇਹੋ ਮਨਸੂਰ ਰਖ  
 ਹੈ ਹਥਾਤੇ ਦੀਂ ਮੁਹਿਥੇ<sup>20</sup> ਜਾਂ ਫਿਆ ਕੇ ਵਾਸਿਤੇ

دینہ

➊ ਧਾ'ਨੀ ਅਲਵਾਹ ਤਾਵਾਲਾ ਨੇ ਉਨ੍ਹੋਂ ਅਥਵੀ ਰੋਜ਼ੀ ਅਤਾ ਫਰਮਾਈ.



ਤੂਰੇ ਈਰਫ਼ਾਨੋ ਉਲੁਵਾ ਹਮਦੋ ਹੁਸਨਾ ਵ ਬਹਾ  
 ਦੇ ਅਲੀ<sup>21</sup> ਮੂਸਾ<sup>22</sup> ਹਸਨ<sup>23</sup> ਅਹਮਦ<sup>24</sup> ਬਹਾ<sup>25</sup> ਕੇ ਵਾਸਿਤੇ  
 ਬਹਰੇ ਈਖਾਹੀਮ<sup>26</sup> ਮੁਜ ਪਰ ਨਾਰੇ ਗਮ ਗੁਲਝਾਰ ਕਰ  
 ਭੀਕ ਦੇ ਢਾਤਾ ਬਿਕਾਰੀ<sup>27</sup> ਬਾਦਸ਼ਾ ਕੇ ਵਾਸਿਤੇ  
 ਖਾਨਾਏ ਦਿਲ ਕੋ ਜਿਧਾ ਦੇ ਤੁਏ ਈਮਾਂ ਕੋ ਜਮਾਲ  
 ਸ਼ਹ ਜਿਧਾ<sup>28</sup> ਮੌਲਾ ਜਮਾਲੁਲ<sup>29</sup> ਔਲਿਧਾ ਕੇ ਵਾਸਿਤੇ  
 ਦੇ ਮੁਹਮਦ<sup>30</sup> ਕੇ ਲਿਧੇ ਰੋਜੀ ਕਰ ਅਹਮਦ<sup>31</sup> ਕੇ ਲਿਧੇ  
 ਘਵਾਨੇ ਫ਼ਲੁਲਲਾਹ<sup>32</sup> ਸੇ ਛਿਸ਼ਸਾ ਗਦਾ ਕੇ ਵਾਸਿਤੇ  
 ਦੀਨੋ ਦੁਨ੍ਯਾ ਕੇ ਮੁਜੇ ਬ-ਰਕਾਤ ਦੇ ਬ-ਰਕਾਤ<sup>33</sup> ਸੇ  
 ਈਕੇ ਹਕ ਦੇ ਈਕੀ ਈਕੇ ਈਨਿਮਾ<sup>①</sup> ਕੇ ਵਾਸਿਤੇ  
 ਹੁਲਬੇ ਅਹਲੇ ਬੈਤ ਦੇ ਆਲੇ<sup>34</sup> ਮੁਹਮਦ ਕੇ ਲਿਧੇ  
 ਕਰ ਸ਼ਾਹੀਦੇ ਈਕੇ ਹਮਾਂ<sup>35</sup> ਪੇਖਵਾ ਕੇ ਵਾਸਿਤੇ

دینہ

① ਧਾਨੀ ਈਕ ਕੀ ਨਿਖ਼ਬਤ ਰਖਨੇ ਵਾਲੇ.

دل کو اکھڑا تناں کو سوچ را جان کو پورنور کر  
 اکھڑے پھارے شامس<sup>36</sup> دیں بدنرال علما کے واسیتے  
 دو جہاں میں بادیمے آلوے رسوالوعلماہ کر  
 ہجرتے آلوے رسوالے مucciتدا کے واسیتے  
 کر اتنا اہم د رزا اے اہم د مورسال موجے  
 میرے مولانا ہجرتے اہم د رزا<sup>38</sup> کے واسیتے  
 پور جیسا کر میرا یہ را ہشتر میں اے کیجیا  
 شاہ جیسا عدیں<sup>39</sup> پیرے بآ سکھا کے واسیتے

**۱ آحیتا فی الدین و الہ نیا سلام علی السَّلَام**

کا دیری ابھو سسلا مے<sup>40</sup> بخش آدما<sup>۲</sup> کے واسیتے

دینہ

① یا' نی ہمے دین و دنیا میں سلامتی اتنا فرمائی۔ ② کبھی اجھیں  
 متبوع آش-جڑے کے شے ر کے اندر ”ابھو سسلا م ابھو رزا“ میں یوں کے  
 فنی اے تیبار سے ”میم“ گیر رہا�ا۔ لیکن اسے ترجمہ کیا گئی ہے۔



ઈશ્કે અહુમદ મેં અતા કર યશમે તર સોજે જિગર

યા ખુદા ઈલ્યાસ<sup>41</sup> કો અહુમદ રજા કે વાસિતે

સદકા ઈન આ'યાં કા દે છ ઐન ઈજૂઝ, ઈલ્મો અમલ

અફવો ઈરફાં આફિયત ઈસ બે નવા કે વાસિતે



યા અલ્લાહ ઈન મશાઈખે કિરામ કી બ-ર-કત સે ઈસ

બન્દે/બન્ધી ..... કાદિરી ૨-ઝવી

વલિદ્યત.....

સાકિન.....

કા સીના મદીના બના.



**اَمِينٌ بِجَاهِ النَّبِيِّ الْأَمِينِ** صَلَّى اللَّهُ تَعَالَى عَلَيْهِ وَآلِهِ وَسَلَّمَ

મુઅર્રખા

14 સિ.ટિ.

(ਇਸ ਮਜ਼ੂਮ ਸ਼-ਜ਼ਰੇ ਕੇ ਅਥਾਰ ਕੇ ਮਾਨਾ ਔਰ  
ਦੀਗਾਰ ਇਲਚਾਸ਼ਪ ਮਾਲੂਮਾਤ ਕੇ ਲਿਧੇ ਮਕ-ਤ-ਬਤੁਲ  
ਮਦੀਨਾ ਕੀ ਕਿਤਾਬ “**ਸਾਹੂ ਸ਼-ਜ਼-ਰਾਯੋ ਕਾਫਿਰਿਆ**  
**ਉ-ਅਵਿਆ**” (217 ਸਫ਼ਲਤਾ-ਲਾਖਾ ਫਰਮਾਈ) )

## مآخذ و مراجع

مطبوعہ	کتاب	مطبوعہ	کتاب
دارالكتب العلمية بيروت	شعب الایمان	مكتبة المدينة باب المدينة كراچي	قرآن مجید
دارالكتب العلمية بيروت	الترغيب والترہیب	دارالكتب العلمية بيروت	بخاری
مركز الہنسٹ برکات رضاہند	مدارج النبوت	دار ابن حزم بيروت	مسلم
داراللُّفْكَرِ بيروت	مرقاۃ	دار احیاء التراث العربي بيروت	ابوداود
داراللُّفْكَرِ بيروت	علمگیری	داراللُّفْكَرِ بيروت	ترمذی
مكتبة المدينة باب المدينة كراچي	الوظيفة الکریمه	دارالكتب العلمية بيروت	مصنف عبد الرزاق
مكتبة نبویہ مرکزاً الاولیاء لاہور	حیات اعلیٰ حضرت	دارالكتب العربي بيروت	داری
مكتبة المدينة باب المدينة كراچي	بہار شریعت	دارالكتب العلمية بيروت	اسنن الکبری

الحمد لله رب العالمين والصلوة والسلام على سيد المرسلين أبا عبد الله من الشفاعة في الخير بسم الله الرحمن الرحيم

## کتاب پढنے کی دعاء

دینی کتاب یا اہلسلاہ میں سبک پڑنے سے پہلے جہل میں دی بُری دعاء  
پڑ لیجیے جو کوئی پڑنے والا رہے گا۔ دعاء یہ ہے:

**اللَّهُمَّ افْتَحْ عَلَيْنَا حِكْمَتَكَ وَلَا شَرْ  
عَلَيْنَا رَحْمَتَكَ يَا ذَالْجَلَلِ وَالْأَكْرَامِ**

ترجمہ: اے اخلاق! ہم پر ہبھو ہیکمات کے دروازے بول دے اور ہم پر اپنی  
رہنمات ناچیل فرماء! اے اجمات اور بُرگیوں والے۔

(مستطرف ج ۱ ص ۴۴ دار الفکر بیروت)

(ایک بارہ بار دوسرے شریف پڑ لیجیے۔)



13 شعبان 1428ھ

نام رسالا: ش-۷-۲۰۰۰ اتاریخ

پہلی بار: 10,000

ناشر: مکتبہ بتوں مدنیا احمد آباد

م-دنی ڈسٹر: کسی اور کو یہ کتاب حاصل کرنا ممکن نہیں۔

## کتاب کے خریدار مुتبرجہ ہیں

کتاب کی تباہی میں نعمایاں برآبی ہو یا سفر ہات کم ہو یا بائیکنگ میں  
آگے پیٹھے ہو گئے ہو تو مکتبہ بتوں مدنیا سے رجوع فرمائیے۔

## મુશ્કેલી બનને કે લિયે પીર કે હાથ પર હાથ રખના જરૂરી હૈ?

ગુલિયો રહ્માન અહુમાન : માઝા ખાના બનને કે લિયે પીર કે હાથ પર હાથ રખના જરૂરી હૈ.  
 બ જરીએ કાસિદ યા ખત, મુશ્કેલી હો સકતા હૈ.  
 (ફતાવા ૨-જવિયા, નિ. ૨૬, સ. ૨૮૫) “હિદાયા” મેં  
 હૈ : જો હુકમખિતાબ (યા’ની મુખાતબ સે ગુફત-ગુ) કા  
 હૈ વોહી હુકમદિતાબ (યા’ની ખત) કા ભી હૈ (માઝા ખાના)  
 મા’લૂમહુવા કે મુશ્કેલી બનને કે લિયે સામને હાજિર હો  
 કર હાથ પર હાથ રખ કર બૈઅત હોના શર્ત નહીં ઓર  
 ઓરત તો ના મહરમ પીર કે હાથ પર હાથ રખ હી  
 નહીં સકતી, બહર હાલ બૈઅતે ગાઈબાના ભી કાફી  
 હૈ, લિહાજા ફોન પર કોલ કર કે યા મેસેજ બેજ કર યા  
 ઇન્ટર નેટ પર મેલ કર કે યા મ-ઇન્ફો ચેનલ કે જરીએ  
 બૈઅત કરના ઓર બૈઅત હોના શરાબન જાઈજ હૈ

**મક-ત-ખતુલ મદીના®**

દા’વતે ઈસ્લાભી



ફેઝાને મદીના, શ્રી કોનિયા બગીયે કે સામને, મિરાપુર, અહુમાનાબાદ, ગુજરાત, ઇન્ડિયા  
 Mo.091 93271 68200 E-mail : [maktabaabmedabad@gmail.com](mailto:maktabaabmedabad@gmail.com) [www.dawateislami.net](http://www.dawateislami.net)